

ਯਹੂਦੀਆ ਵਿਚ ਉਣੀਂਦਾ

ਬਾਈਬਲ ਪਾਠ# 36

VII. ਯਿਸੂ ਦੀ ਸੇਵਕਾਈ ਦਾ ਆਖਰੀ ਹਫਤਾ (ਚੱਲਦਾ)।

ਗ. ਸੁੱਕਰਵਾਰ: ਯਿਸੂ ਦੀ ਮੌਤ ਦਾ ਦਿਨ (ਚੱਲਦਾ)।

2. ਗਥਸਮਨੀ ਬਾਗ (ਮੱਤੀ 26: 30, 36-46; ਮਰਕੁਸ 14: 26, 32-42; ਲੂਕਾ 22: 39-46; ਯੂਹੰਨਾ 18: 1)।

3. ਵਿਸ਼ਵਾਸਘਾਤ ਅਤੇ ਗਿਫ਼ਤਾਰੀ (ਮੱਤੀ 26: 47-56; ਮਰਕੁਸ 14: 43-52; ਲੂਕਾ 22: 47-53; ਯੂਹੰਨਾ 18: 2-11)।

4. ਯਹੂਦੀ ‘‘ਪੇਸੀ’’ (ਚਰਣ ਇਕ ਅਤੇ ਦੋ):

ਉ. ਚਰਣ ਇਕ: ਐਨਾਸ ਵੱਲੋਂ ਜਾਂਚ (ਯੂਹੰਨਾ 18: 12-14, 19-23)।

ਅ. ਕਾਜਾਫਾ ਅਤੇ ਮਹਾਂਸਭਾ ਵੱਲੋਂ ਮੁਜਰਮ ਠਹਿਰਾਇਆ ਜਾਣਾ (ਮੱਤੀ 26: 57, 59-68; ਮਰਕੁਸ 14: 53, 55-65; ਲੂਕਾ 22: 54, 63-65; ਯੂਹੰਨਾ 18: 24)।

ਜਾਣ ਪਛਾਣ

ਕੀ ਕਦੀ ਤੁਸੀਂ ਬਿਨਾਂ ਸੁੱਤੇ ਰਾਤ ਕੱਟੀ ਹੈ? ਸ਼ਾਇਦ ਤੁਸੀਂ ਚਿੰਤਾ ਜਾਂ ਪੀੜ ਜਾਂ ਦਰਦ ਨਾਲ ਇੰਨੇ ਭਰੇ ਹੋਏ ਸੀ ਕਿ ਰਾਤ ਭਰ ਤੁਹਾਨੂੰ ਨੀਂਦ ਹੀ ਨਹੀਂ ਆਈ। ਮੈਂ ਕਈ ਰਾਤਾਂ ਜਾਗ ਕੇ ਕੱਟੀਆਂ ਹਨ ਅਤੇ ਤੁਸੀਂ ਵੀ ਕੱਟੀਆਂ ਹੋਣਗੀਆਂ। ਆਪਣੀ ਮੌਤ ਤੋਂ ਕੁਝ ਸਾਂਹਾਂ ਪਹਿਲਾਂ ਯਿਸੂ ਵੀ ਰਾਤ ਭਰ ਜਾਗਿਆ ਸੀ। ਉਸ ਦੇ ਚੇਲਿਆਂ ਨੇ ਬੋੜੀ ਬਹੁਤੀ ਅੱਖ ਲਾ ਲਈ ਹੋਵੇਗੀ (ਮੱਤੀ 26: 40), ਪਰ ਉਹ ਬਿਲਕੁਲ ਨਹੀਂ ਸੁੱਤਾ ਸੀ। ਰਾਤ ਦੇ ਪਹਿਲੇ ਹਿੱਸੇ ਵਿਚ, ਯਿਸੂ ਦੇ ਵਿਚਾਰ ਨੀਂਦ ਨਹੀਂ ਆਉਣ ਦੇ ਰਹੇ ਹਨ; ਉਸ ਰਾਤ ਦੇ ਆਖਰੀ ਹਿੱਸੇ ਤਕ ਉਸ ਦੇ ਦੁਸ਼ਮਣਾਂ ਨੇ ਉਸ ਨੂੰ ਸੌਣ ਨਹੀਂ ਦਿੱਤਾ ਸੀ।

ਸਾਡਾ ਪਿਛਲਾ ਪਾਠ ਯੂਹੰਨਾ 14-17 ਤੇ ਆਧਾਰਿਤ ਸੀ। ਉਨ੍ਹਾਂ ਅਧਿਆਇਆਂ ਵਿਚ ਹਰ ਵਿਸ਼ੇ ਤੇ ਚਰਚਾ ਕਰਨ ਵੇਲੇ ਸਾਨੂੰ ਨਹੀਂ ਪਤਾ ਕਿ ਪ੍ਰਭੂ ਕਿਥੋਂ ਸੀ। ਅਧਿਆਇ 14 ਦੇ ਅਖੀਰ ਵਿਚ, ਯਿਸੂ ਨੇ ਕਿਹਾ, ‘‘ਉੱਠੋ, ਐਥੋ, ਚੱਲੀਏ’’ (ਆਇਤ 31ਅ)। ਇਸ ਤੋਂ ਇਹ ਸੰਕੇਤ ਸਿਲ ਸਕਦਾ ਹੈ ਕਿ ਉਹ ਅਤੇ ਉਸ ਦੇ ਚੇਲੇ ਉਸ ਸਮੇਂ ਉਪਰਲੇ ਕਮਰੇ ਵਿੱਚੋਂ ਚਲੇ ਗਏ ਅਤੇ 15, 16 ਅਤੇ 17 ਅਧਿਆਇਆਂ ਦੀਆਂ ਗੱਲਾਂ ਉਨ੍ਹਾਂ ਦੇ ਗਥਸਮਨੀ ਵੱਲ ਨੂੰ ਜਾਣ ਵੇਲੇ ਕਹੀਆਂ ਗਈਆਂ ਸਨ।¹ ਦੂਜੇ ਪਾਸੇ, ਯਿਸੂ ਦੇ ‘‘ਚੱਲੀਏ’’ ਕਹਿਣ ਤੋਂ ਬਾਅਦ, ਉਨ੍ਹਾਂ ਨੂੰ ਉੱਥੋਂ ਨਿਕਲਣ ਤੋਂ ਪਹਿਲਾਂ ਕੁਝ ਸਮਾਂ ਲੱਗ ਗਿਆ ਹੋਵੇਗਾ। (ਸਾਡੇ ਮਹਿਮਾਨ ਆਉਂਦੇ ਹਨ, ਜੋ ਕਹਿੰਦੇ ਹਨ, ‘‘ਅਸੀਂ ਜਾਣਾ ਹੈ,’’ ਪਰ ਨਿਕਲਦੇ ਨਿਕਲਦੇ ਉਨ੍ਹਾਂ ਨੂੰ ਅੱਧਾ ਘੰਟਾ ਲੱਗ ਜਾਂਦਾ ਹੈ।) ਪਰ, ਇਸੇ ਦੌਰਾਨ ਮਸੀਹ ਅਤੇ ਗਿਆਰਾਂ ਚੇਲੇ ਉਪਰਲੇ ਕਮਰੇ ਵਿੱਚੋਂ ਨਿਕਲ ਕੇ ਗਥਸਮਨੀ ਬਾਗ ਵੱਲ ਰਵਾਨਾ ਹੋ ਗਏ (ਮੱਤੀ 26: 30, 36)।²

ਯਿਸੂ ਦੇ ਵਿਸਤਾਰ ਸਹਿਤ ਉਪਦੇਸ਼ ਖਤਮ ਹੋ ਗਏ ਸਨ। ਇੱਥੋਂ ਇੰਜੀਲ ਦੇ ਵਿਰਤਾਂਤ ਦੇ ਲੇਖਕ ਹੋਮਿਲੈਟਿਕਸ³ ਦੀ ਥਾਂ ਇਤਿਹਾਸ ਦਾ ਧਿਆਨ ਰੱਖ ਰਹੇ ਸਨ। ਤਾਂ ਵੀ ਯਿਸੂ ਦੇ ਸਲੀਬ ਦਿੱਤੇ ਜਾਣ

ਦੇ ਆਖਰੀ ਪੰਟਿਆਂ ਤੋਂ ਪਹਿਲਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

ਜਾਨ ਕੱਢ ਲੈਣ ਵਾਲਾ ਸੰਤਾਪ

(ਮੱਤੀ 26:30, 36-46; ਮਰਕੁਸ 14:26, 32-42;

ਲੂਕਾ 22:39-46; ਯੂਹੇਨਾ 18:1, 2)

ਉਪਰਲੇ ਕਮਰੇ ਦੀ ਸਭਾ ਇਕ ਭਜਨ ਨਾਲ ਮੁੱਕੀ: “ਫਿਰ ਇਹ ਭਜਨ ਗਾ ਕੇ ਜੈਤੂਨ ਦੇ ਪਹਾੜ ਨੂੰ ਨਿੱਕਲ ਗਏ” (ਮੱਤੀ 26:30; ਵੇਖੋ ਮਰਕੁਸ 14:26)। ਦਸਤੂਰ ਅਨੁਸਾਰ ਪਸਾਰ ਦਾ ਪਰਬ ‘ਹੱਲਲ⁴ ਭਜਨ ਗਾ ਕੇ (ਜ਼ਬੂਰ 115-118) ਮੁੱਕਦਾ ਸੀ।’⁵ ਕਿਉਂਕਿ ਮਸੀਹ ਹੱਲਲ ਭਜਨਾਂ ਦੇ ਲਿਖਣ ਦੀ ਪ੍ਰੇਰਣਾ ਦੇਣ ਵਾਲੀ ਬੁਦਾਈ ਦਾ ਹਿੱਸਾ ਸੀ (2 ਪਤਰਸ 1:21), ਰੀਤ ਲਿਖਣ ਵਾਲਾ ਆਪਣੀ ਹੀ ਰਚਨਾ ਗਾ ਰਿਹਾ ਸੀ। ਆਪਣੇ ਮਨ ਵਿਚ, ਯਿਸੂ ਅਤੇ ਉਸ ਦੇ ਰਸੂਲਾਂ ਨੂੰ ਬੁਦਾ ਤਕ ਆਪਣੇ ਰਾਗ ਚੁੱਕਦੇ ਹੋਏ ਵੇਖੋ; ਉਤਪਤ ਵਿਚ ਇਕ ਸੁਰ ਉਨ੍ਹਾਂ ਦੀ ਆਵਾਜ਼ ਨੂੰ ਸੁਣੋ। ਉਨ੍ਹਾਂ ਵੱਲੋਂ ਗਾਇਆ ਜਾਣ ਵਾਲਾ ਰੀਤ ਸੰਭਵ ਤੌਰ ਤੇ ਹੱਲਲ ਦਾ ਆਖਰੀ ਭਜਨ ਸੀ, ਜਿਸ ਦੀ ਸੁਰੂਆਤ ਇਉਂ ਹੈ, “ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ, ਉਹ ਦੀ ਦਯਾ ਤਾਂ ਸਦੀਪਕ ਹੈ” (ਜ਼ਬੂਰ 118:1)। ‘ਸਲੀਬ ਦਾ ਪਰਛਾਵਾਂ ਉਸਤਰ ਲਈ ਮਸੀਹ ਦੇ ਮਨ ਨੂੰ ਠੰਡਾ ਨਹੀਂ ਕਰ ਸਕਿਆ।’⁶

ਆਪਣੇ ਚੇਲਿਆਂ ਦੇ ਨਾਲ ਨਾਲ ਭੀੜੀਆਂ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਪ੍ਰਭੂ ਸ਼ਹਿਰ ਦੇ ਫਾਟਕਾਂ ਵਿੱਚੋਂ ਕਿਦਰੋਂ ਘਾਟੀ ਨੂੰ ਪਾਰ ਕਰਕੇ⁷ ਜੈਤੂਨ ਪਹਾੜ ਦੀਆਂ ਢਲਾਨਾਂ ਤੇ ਆ ਗਿਆ (ਯੂਹੇਨਾ 18:1; ਲੂਕਾ 22:39)। ਉੱਥੋਂ ਉਹ “ਗਥਸਮਨੀ ਨਾਮਕ ਥਾਂ ਵਿਚ” ਬਾਗ ਵਿਚ ਆਏ⁸ (ਮੱਤੀ 26:36; ਵੇਖੋ ਮਰਕੁਸ 14:32) ਜਿੱਥੋਂ “ਯਿਸੂ ਆਪਣੇ ਚੇਲਿਆਂ ਨਾਲ … ਜਾਂਦਾ ਹੁੰਦਾ ਸੀ” (ਯੂਹੇਨਾ 18:1, 2; ਵੇਖੋ ਲੂਕਾ 21:37)। ਗਥਸਮਨੀ ਦਾ ਰਵਾਇਤੀ ਥਾਂ ਸੁਨਿਹਰੀ ਫਾਟਕ ਦੇ ਪੂਰਬ ਵਿਚ ਸਿੱਧਾ ਅਧੀਨ ਮੀਲ ਤੋਂ ਘੱਟ ਹੈ, ਇਹ ਸੱਤਰ ਗਜ਼ ਦਾ ਵਰਗਾਕਾਰ ਪੰਝੱਤਰ ਜਾਂ ਇਸ ਨਾਲੋਂ ਵੱਧ ਜੈਤੂਨ ਦੇ ਗੰਢਦਾਰ ਰੁੱਖਾਂ ਵਾਲੀ ਵਾੜ ਲੱਗਾ ਹੋਇਆ ਬਾਗ ਹੈ⁹ ‘‘ਗਥਸਮਨੀ’’ ਯੂਨਾਨੀ ਸ਼ਬਦ ਦਾ ਬਦਲਵਾਂ ਸ਼ਬਦ ਹੈ (ਇਬਰਾਨੀ ਜਾਂ ਅਰਾਮੀ ਭਾਸ਼ਾ ਤੋਂ ਲਿਆ ਗਿਆ) ਜਿਸ ਦਾ ਅਰਥ ‘‘ਕੋਹਲੂ’’ ਹੈ। ਸਾਫ਼ ਤੌਰ ਤੇ ਇਹ ਜੈਤੂਨ ਦੇ ਰੁੱਖਾਂ ਦੀ ਫਸਲ ਵਿੱਚੋਂ ਤੇਲ ਕੱਢਣ ਦੀ ਥਾਂ ਸੀ, ਜਿਸ ਕਰਕੇ ਇਸ ਦਾ ਨਾਂਅ ਜੈਤੂਨ ਦਾ ਪਹਾੜ ਪੈ ਗਿਆ।

ਮਸੀਹ ਆਪਣੇ ਅੱਠ ਚੇਲਿਆਂ ਨੂੰ ਇਹ ਸਮਝਾਉਂਦੇ ਹੋਏ ਛੱਡ ਗਿਆ (ਵੇਖੋ ਮੱਤੀ 26:36) ਕਿ “ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿਚ ਨਾ ਪਵੋ” (ਲੂਕਾ 22:40)। ਫਿਰ, ਪਤਰਸ, ਯਾਕੂਬ ਅਤੇ ਯੂਹੇਨਾ ਨੂੰ ਲੈ ਕੇ (ਮੱਤੀ 26:37; ਮਰਕੁਸ 14:33), ਉਹ ਅੱਗੇ ਰੁੱਖਾਂ ਦੇ ਹੇਠਾਂ ਚਲਿਆ ਗਿਆ।¹⁰ ਆਉਣ ਵਾਲੀਆਂ ਸਰੀਰਕ ਅਤੇ ਆਤਮਿਕ ਤਕਲੀਫ਼ ਤੋਂ ਪਰੇਸ਼ਾਨ, ਉਹ “ਹੈਰਾਨ ਪਰੇਸ਼ਾਨ ਅਰ ਬਹੁਤ ਦਿਲਗੀਰੀ ਹੋਣ ਲੱਗਾ” (ਮਰਕੁਸ 14:33)। ਆਪਣੇ ਤਿੰਨਾਂ ਦੋਸਤਾਂ ਨੂੰ ਉਸ ਨੇ ਦੱਸਿਆ ਕਿ “ਮੇਰਾ ਜੀ ਬਹੁਤ ਉਦਾਸ ਹੈ … ਤੁਸੀਂ ਇਥੋਂ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ” (ਮੱਤੀ 26:38)।

ਬਾਗ ਵਿਚ ਉਹ ਹੋਰ ਅੰਦਰ ਚਲਾ ਗਿਆ, ਫਿਰ ‘ਮੂੰਹ ਭਾਰ ਪੈ ਗਿਆ,¹¹ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਹੇ ਮੇਰੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ’ (ਮੱਤੀ 26:39; ਵੇਖੋ ਮਰਕੁਸ 14:35, 36; ਲੂਕਾ 22:42)। ‘‘ਇਹ ਪਿਆਲਾ’’¹² ਵਾਕ ਉਸ ਦੀ ਮੌਤ ਅਤੇ ਉਸ ਦੇ ਨਾਲ ਚੁੜੀਆਂ ਘਟਨਾਵਾਂ ਨੂੰ ਕਿਹਾ ਗਿਆ ਸੀ। ਫਿਰ ਉਸ ਨੇ ਕਿਹਾ, ‘‘ਪਰ ਉਹ ਨਾ ਹੋਵੇ ਜੋ ਸੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈੋ’’ (ਮੱਤੀ 26:39)।

ਫਿਰ ਪਤਰਸ, ਯਾਕੂਬ ਅਤੇ ਯੂਹੇਨਾ ਨੇ ਕੋਲ ਆ ਕੇ ਉਨ੍ਹਾਂ ਨੂੰ ਸੁਤੇ ਹੋਏ ਵੇਖਿਆ (ਮੱਤੀ 26:40)। ਇਹ ਪੁੱਛਦੇ ਹੋਏ ਕਿ ‘‘ਹੇ ਸ਼ਸਤਿਤ, ਤੂੰ ਸੈਂਦਾ ਹੈੋ? ਕੀ ਤੈਥੋਂ ਇਕ ਘੜੀ ਵੀ ਨਾ ਜਾਗ ਹੋਇਆ?’’

(ਮਰਕੁਸ 14:37) | ਨਿਰਾਸ਼ਾ ਨਾਲ ਉਸਦਾ ਗਲਾ ਭਰ ਗਿਆ ਹੋਵੇਗਾ।

ਮਸੀਹ ਬਾਗ ਵਿਚ ਜਾ ਕੇ ਫੇਰ ਦੁਆ ਕਰਨ ਲੱਗਾ: ‘‘ਹੇ ਮੇਰੇ ਪਿਤਾ, ਜੇ ਇਹ ਮੇਰੇ ਪੀਣ ਬਿਨਾਂ ਨਹੀਂ ਟਲ ਸਕਦਾ ਤਾਂ ਤੇਰੀ ਮਰਜ਼ੀ ਹੋਵੇ’’ (ਮੱਤੀ 26:42)। ਉਠ ਕੇ ਉਹ ਤਿੰਨਾਂ ਚੇਲਿਆਂ ਦੇ ਕੋਲ ਗਿਆ ਅਤੇ ਉਨ੍ਹਾਂ ਨੂੰ ਫੇਰ ਸੁੱਤੇ ਵੇਖਿਆ (ਮੱਤੀ 26:43)। ਇਹ ਪੁੱਛਣ ਤੇ ਕਿ ਉਹ ਉਸ ਦੇ ਨਾਲ ਜਾਗ ਕਿਉਂ ਨਹੀਂ ਸਕੇ, ¹³ ਉਹ ‘‘ਨਹੀਂ ਜਾਣਦੇ ਸਨ ਭਈ ਉਸ ਨੂੰ ਕੀ ਉੱਤਰ ਦੇਣ’’ (ਮਰਕੁਸ 14:40)। ਉਨ੍ਹਾਂ ਨੂੰ ਜਾਗਦੇ ਰਹਿਣ ਵਿਚ ਆਪਣੀ ਨਾਕਾਮੀ ਦੇ ਕਾਰਣ ਪਰੇਸ਼ਾਨ ਹੋਣਾ ਪਿਆ ਅਤੇ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਮਾਫ਼ੀ ਕਿਵੇਂ ਮੰਗਣ। ਮਰਕੁਸ ਨੇ ਲਿਖਿਆ ਹੈ ਕਿ ‘‘ਉਨ੍ਹਾਂ ਦੀਆਂ ਅੱਖੀਆਂ ਨੀਂਦਰ ਨਾਲ ਭਰੀਆਂ ਹੋਈਆਂ ਸਨ’’ (ਮਰਕੁਸ 14:40), ਜਦਕਿ ਲੂਕਾ ਨੇ ਦੱਸਿਆ ਹੈ ਕਿ ਉਹ ‘‘ਸੋਗ ਦੇ ਮਾਰੇ’’ ਸੌਂ ਰਹੇ ਸਨ¹⁴ (ਲੂਕਾ 22:45)।

ਇਸ ਦਰਿਸ਼ ਦੀ ਕਲਪਨਾ ਕਰਦੇ ਹੋਏ ਪਤਰਸ, ਯਾਥੁਬ ਅਤੇ ਯੁਹੰਨਾ ਨੂੰ ਮਸੀਹ ਦੇ ਉਨ੍ਹਾਂ ਕੋਲੋਂ ਜਾਂਦੇ ਹੀ ਸੌਂ ਜਾਣ ਦੀ ਗੱਲ ਨਾ ਸੋਚੋ। ਇਸ ਦੇ ਉਲਟ ਉਨ੍ਹਾਂ ਨੂੰ ਨੀਂਦ ਨਾਲ ਲੜਾਈ ਕਰਦੇ ਅਤੇ ਹਾਰ ਜਾਣ, ਉਨ੍ਹਾਂ ਦੀਆਂ ਪਲਕਾਂ ਭਾਰੀਆਂ ਤੋਂ ਭਾਰੀਆਂ ਹੁੰਦੀਆਂ ਅਤੇ ਅਥੀਰ ਵਿਚ ਜਸੀਨ ਤੇ ਡਿੱਗਦੇ ਹੋਏ ਵੇਖੋ। ਹਾਂ ਉਨ੍ਹਾਂ ਨੂੰ ਜਾਗਦੇ ਰਹਿਣਾ ਚਾਹੀਦਾ ਸੀ, ਪਰ ਇਸ ਗੱਲ ਨੂੰ ਸਮਝੋ ਕਿ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਬੱਖੇ ਹੋਏ ਸਨ।

ਤੀਜੀ ਵਾਰ, ਯਿਸੂ ਉਨ੍ਹਾਂ ਨੂੰ ਛੱਡ ਗਿਆ ਅਤੇ ਦੁਆ ਵਿਚ ਉਸ ਦੀ ਹਿੰਮਤ ਜਵਾਬ ਦੇ ਰਹੀ ਸੀ: ‘‘ਅਤੇ ਉਹ ਮਹਾਂ ਕਸ਼ਟ ਵਿਚ ਪੈ ਕੇ ਮਨੋਂ ਤਨੋਂ ਪ੍ਰਾਹਣਾ ਕਰਨ ਲੱਗਾ ਅਰ ਉਹ ਦਾ ਮੁੜਕਾ ਲਹੂ ਦੀਆਂ ਬੂਦਾਂ ਵਾਂਗੂ ਭੁਜੇ ਡਿੱਗਦਾ ਸੀ’’ (ਲੂਕਾ 22:44)। ਇਬਰਾਨੀਆਂ ਦੀ ਕਿਤਾਬ ਦੇ ਲੇਖਕ ਨੇ ਕਿਹਾ ਹੈ ਕਿ ‘‘ਉਹ ਨੇ ... ਹੰਸੂ ਕੇਰ ਕੇਰ ਕੇ ... ਬੇਨਤੀਆਂ ਅਤੇ ਮਿਨਤਾਂ ਕੀਤੀਆਂ’’ (ਇਬਰਾਨੀਆਂ 5:7)। ਉਸ ਦੀਆਂ ਦੁਆਵਾਂ ਦੇ ਜਵਾਬ ਵਿਚ, ‘‘ਸੁਰਗਾਂ ਇਕ ਢੂਤ ਉਹ ਨੂੰ ਵਿਖਾਈ ਦੇ ਕੇ ਉਹ ਨੂੰ ਸਹਾਰਾ ਦਿੰਦਾ ਸੀ’’ (ਲੂਕਾ 22:43)।¹⁵

ਤੀਜੀ ਵਾਰ ਆਪਣੇ ਚੇਲਿਆਂ ਕੋਲ ਆਉਣ ਤਕ ਮਸੀਹ ਦੇ ਅੰਦਰ ਦਾ ਤੁਫਾਨ ਬਿਮੁ ਗਿਆ ਸੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, ‘‘ਹੁਣ ਤੁਸੀਂ ਸੁੱਤੇ ਰਹੋ ਅਤੇ ਵਿਸ਼ਰਾਮ ਕਰੋ: ¹⁶ ਵੇਖੋ, ਘੜੀ ਆ ਗਈ ਹੈ¹⁷ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿਚ ਫੜਵਾਇਆ ਜਾਂਦਾ ਹੈ ... ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ’’ (ਮੱਤੀ 26:45, 46)।

ਬਦਕਾਰਾਂ ਵਾਂਗ ਗਿਰਫਤਾਰੀ (ਮੱਤੀ 26:47-56; ਮਰਕੁਸ 14:43-52; ਲੂਕਾ 22:47-53; ਯੁਹੰਨਾ 18:2-11)

ਮਸੀਹ ਦੇ ਬੋਲਦੇ ਬੋਲਦੇ, ਬਾਗ ਵਿਚ ਲੋਕਾਂ ਦੀ ਬਹੁਤ ਵੱਡੀ ਭੀੜ, ਸ਼ਾਇਦ ਸੌਵਾਂ ਦੇ ਹਿਸਾਬ ਨਾਲ ਲੋਕ ਉੱਚੇ ਆ ਪਹੁੰਚੇ (ਵੇਖੋ ਮੱਤੀ 26:47; ਮਰਕੁਸ 14:43 ਉ; ਲੂਕਾ 22:47)। ਇਸ ਬੂਖਾਰ ਭੀੜ ਦੀ ਅਗਵਾਈ ਯਹੂਦਾ ਕਰ ਰਿਹਾ ਸੀ।¹⁸

ਦੂਜੇ ਚੇਲਿਆਂ ਨੂੰ ਤਾਂ ਨੀਂਦ ਆ ਗਈ ਸੀ, ਯਹੂਦਾ ਨੂੰ ਨਹੀਂ। ਮਹਾਂਸਭਾ ਦੇ ਨਾਲ ਆਪਣੇ ਕਰਾਰ ਨੂੰ ਪੂਰਾ ਕਰਨ ਲਈ, ਉਸ ਨੇ ਉਨ੍ਹਾਂ ਨੂੰ ਪ੍ਰਭੂ ਤਕ ਪਹੁੰਚਾਉਣਾ ਸੀ (ਵੇਖੋ ਰਸੂਲਾਂ ਦੇ ਕੰਮ 1:16)। ਸ਼ਾਇਦ ਉਸ ਨੇ ਪਹਿਲਾਂ ਜਾ ਕੇ ਉਪਰਲੇ ਕਸਰੇ ਵਿਚ ਵੇਖਿਆ ਸੀ।¹⁹ ਅਥੀਰ: ਉਹ ਮਸੀਹ ਦੇ ਦੁਸ਼ਮਣਾਂ ਨੂੰ ਸੈਤੂਨ ਦੇ ਪਹਾੜ ਤੇ ਉਸ ਥਾਂ ਲੈ ਆਇਆ, ਜਿਥੋਂ ਯਿਸੂ ਉਸ ਨਾਲ ਅਤੇ ਦੂਜੇ ਚੇਲਿਆਂ ਨਾਲ ਮਿਲਦਾ ਹੁੰਦਾ ਸੀ (ਯੁਹੰਨਾ 18:2)।

ਯਹੂਦਾ ‘‘ਪ੍ਰਧਾਨ ਯਾਜਕਾਂ ਅਰ ਲੋਕਾਂ ਦੇ ਬਜ਼ੁਰਗਾਂ ਦੀ ਵੱਲੋਂ ਇਕ ਵੱਡੀ ਭੀੜ’’ ਅਰਥਾਤ

ਮਹਾਂਸਭਾ²⁰ ਨੂੰ ਨਾਲ ਲੈ ਕੇ ਆਇਆ (ਮੱਤੀ 26: 47; ਮਰਭੁਸ 14: 43)। ਭੀੜ ਵਿਚ ‘‘ਹੈਕਲ ਦੇ ਸਰਦਾਰ’’ ਪ੍ਰਧਾਨ ਯਾਜਕਾਂ ਵੱਲੋਂ ਭੇਜੇ ਗਏ ਸਨ (ਲੂਕਾ 22: 52; ਯੂਹੰਨਾ 18: 3)। ਏਹ ਲੋਕ ਹੈਕਲ ਵਿਚ ਯਹੁਦੀ ਸੁਰੱਖਿਆ ਬਲ ਦੇ ਆਗੂ ਸਨ,²¹ ਜਿਨ੍ਹਾਂ ਦਾ ਸੰਚਾਲਨ ਮਹਾਂਸਭਾ ਕਰਦੀ ਸੀ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸ਼ਾਇਦ ਇਹ ਹੈ ਕਿ ਇਸ ਟੋਲੇ ਵਿਚ ਰੋਮੀ ਛੋਜੀਆਂ ਦਾ ਇਕ ਵੱਡਾ ਟੋਲਾ ਵੀ ਸੀ। ਸਾਫ਼ ਤੌਰ 'ਤੇ ਮਹਾਂਸਭਾ ਨੇ ਗਰਿਫਤਾਰੀ ਵਿਚ ਮਦਦ ਲਈ ਰੋਮੀਆਂ ਨੂੰ ਸੱਦਿਆਂ ਸੀ।²² ਯੂਹੰਨਾ ਮੁਤਾਬਿਕ, ‘‘ਸਿਪਾਹੀ ਅਤੇ ਛੋਜ ਦੇ ਸਰਦਾਰ’’ (ਯੂਹੰਨਾ 18: 12; ਵੇਖੋ ਆਇਤ 3) ਮਸੀਹ ਨੂੰ ਫੜਵਾਉਣ ਵਾਲਿਆਂ ਵਿਚ ਆਗੂ ਸਨ। ਰੋਮੀ ਟੋਲਾ ਆਮ ਤੌਰ 'ਤੇ ਛੇ ਸੌ ਸਿਪਾਹੀਆਂ ਦਾ ਹੁੰਦਾ ਸੀ।²³ ਇੰਜ ਲਗਦਾ ਨਹੀਂ ਹੈ ਕਿ ਇੰਨੇ ਲੋਕ ਯਿਸੂ ਨੂੰ ਫੜਨ ਲਈ ਆਏ ਹੋਣਗੇ; ਪਰ ਮੱਤੀ ਦੀ ਗੱਲ ਦੀ ਰੋਸ਼ਨੀ ਵਿਚ ਕਿ ‘‘ਵੱਡੀ ਭੀੜ’’ ਬਾਗ ਵਿਚ ਆਈ (ਮੱਤੀ 26: 47), ਹੋ ਸਕਦਾ ਹੈ ਕਿ ਕਈ ਸੌ ਛੋਜੀ ਉੱਥੇ ਹੋਣ। ਇਹ ਹੋਰ ਭੀੜ ਦੇ ਦੂਜੇ ਲੋਕ ‘‘ਤਲਵਾਰਾਂ ਅਤੇ ਡਾਂਗਾਂ’’ ਵਰਗੇ ‘‘ਹਥਿਆਰਾਂ’’ ਨਾਲ ਲੱਦੇ ਆਏ ਸਨ (ਯੂਹੰਨਾ 18: 3; ਮੱਤੀ 26: 47, 55; ਮਰਭੁਸ 14: 43, 48; ਲੂਕਾ 22: 52)।²⁴

ਇਕ ਆਦਮੀ ਨੂੰ ਗਿਰਫਤਾਰ ਕਰਨ ਲਈ ਇੰਨੇ ਲੋਕ ਕਿਉਂ ਭੇਜੇ ਗਏ ਸਨ? ਸ਼ਾਇਦ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇਸ ਆਦਮੀ ਨੂੰ ‘‘ਗਿਰਫਤਾਰ ਨਹੀਂ ਕੀਤਾ ਜਾ ਸਕਦਾ’’ (ਵੇਖੋ ਯੂਹੰਨਾ 7: 30, 44; 10: 39)। ਬੇਸ਼ਕ ਉਨ੍ਹਾਂ ਨੇ ਉਸ ਦਾ ਨਾਂ ਇਕ ਅਚੰਭੇ ਕੰਮ ਕਰਨ ਵਾਲੇ ਦੇ ਰੂਪ ਵਿਚ ਸੁਣਿਆ ਸੀ, ਇਸ ਲਈ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਹੋਵੇ ਕਿ ਉਸ ਨੇ ਇਕ ਬੋਲ ਨਾਲ ਹੰਜ਼ੀਰ ਦੇ ਬਿਰਛ ਨੂੰ ਸੁਕਾ ਦਿੱਤਾ ਸੀ (ਵੇਖੋ ਮੱਤੀ 21: 19)। ਕਾਰਣ ਜੋ ਵੀ ਹੋਵੇ, ਇਹ ਇਕ ਬੇਮੇਲ ਦਰਿਸ਼ ਸੀ ਜਿਸ ਵਿਚ ਸੌਵਾਂ ਦੇ ਹਿਸਾਬ ਨਾਲ ਹਥਿਆਰਾਂ ਨਾਲ ਲੱਦੇ ਲੋਕ ਅਜਿਹੇ ਆਦਮੀ ਨੂੰ ਫੜਨ ਲਈ ਆ ਰਹੇ ਸਨ, ਜਿਸ ਨੇ ਕਦੇ ਕਿਸੇ ਦੂਜੇ ਦਾ ਨੁਕਸਾਨ ਨਹੀਂ ਕੀਤਾ ਸੀ, ਜਿਸ ਨੇ ਆਪਣੇ ਪਿੱਛੇ ਚੱਲਣ ਵਾਲਿਆਂ ਨੂੰ ਦੂਜੀ ਗੱਲੂ ਵੀ ਕਰ ਦੇਣਾ ਸਿਖਾਇਆ ਸੀ (ਮੱਤੀ 5: 39)।

ਯਹੂਦਾ ਨੇ ਪਹਿਲਾਂ ਤੋਂ ਯੋਜਨਾ ਬਣਾਈ ਹੋਈ ਸੀ ਕਿ ਯਿਸੂ ਦੀ ਪਛਾਣ ਲਈ ਭੀੜ ਨੂੰ ਕੀ ਇਸ਼ਾਰਾ ਕਰੇਗਾ: ਉਸ ਨੇ ਪ੍ਰਭੂ ਨੂੰ ਸਲਾਮ ਆਪਣੇ ਗੁਰੂ ਦਾ ਚੇਲੇ ਵੱਲੋਂ ਸਲਾਮ ਕਰਨ ਵਾਂਗ ਕਰਨਾ ਸੀ, ਉਸ ਨੇ ਉਸ ਦੀ ਗੱਲੂ ਨੂੰ ਚੁਮਲਾ ਸੀ (ਮੱਤੀ 26: 48; ਮਰਭੁਸ 14: 44)। ਮਸੀਹ ਨੇ ਅਜਿਹੀ ਕਪਟਤਾ ਦੀ ਲੋੜ ਖਤਮ ਕਰ ਦਿੱਤੀ ਸੀ। ਉਸ ਨੇ ਪੁੱਛਿਆ, ‘‘ਤੁਸੀਂ ਕਿਹਨੂੰ ਭਾਲਦੇ ਹੋ?’’ (ਯੂਹੰਨਾ 18: 4)। ਉਨ੍ਹਾਂ ਦੇ ਇਹ ਕਹਿਣ ਤੇ ਕਿ ‘‘ਯਿਸੂ ਨਾਸਰੀ ਨੂੰ,’’ ਯਿਸੂ ਨੇ ਬੇਸ਼ੇਫ਼ ਹੋ ਕੇ ਕਿਹਾ, ‘‘ਉਹ ਮੈਂ ਹੀ ਹਾਂ’’ (ਯੂਹੰਨਾ 18: 5)।

ਉਸ ਦੇ ਇਹ ਕਹਿੰਦਿਆਂ ਹੀ, ਉਸ ਨੂੰ ਫੜਨ ਲਈ ਆਏ ਲੋਕ ‘‘ਪਿਛਾਂਹ ਨੂੰ ਹਟ ਗਏ ਅਤੇ ਭੁੰਝੇ ਡਿੱਗ ਪਏ’’ (ਯੂਹੰਨਾ 18: 6)। ਉਨ੍ਹਾਂ ਦਾ ਡਿੱਗਣਾ ਪ੍ਰਭੂ ਦੀ ਖੁਦਾਈ ਸਮਰੱਥਾ ਦਾ ਵਿਖਾਵਾ ਹੋ ਸਕਦਾ ਹੈ। ਵਧੇਰੇ ਸੰਭਾਵਨਾ ਇਹੀ ਹੈ ਕਿ ਉਹ ਉਸਦੀ ਇਲਾਹੀ ਮੌਜੂਦਗੀ ਤੋਂ ਹੈਰਾਨ ਹੋ ਗਏ ਸਨ।²⁵ ਜੀ, ਹਾਲ ਟੌੜ ਨੇ ਲਿਖਿਆ ਹੈ, ‘‘ਉਹ ਉਹ ਦੇ ਸਾਹਮਣੇ ਸਹਿਮ ਗਏ, ਸ਼ਰਮਿੰਦੇ ਹੋਏ ਅਤੇ ਅਸੁਰੱਖਿਅਤ ਹੋ ਗਏ। ਉਸ ਦੀ ਪਿਵਰਤਾ ਦੀ ਸਫੇਦ ਰੋਸ਼ਨੀ ਵਿਚ ਉਨ੍ਹਾਂ ਨੂੰ ਆਪਣੇ ਅਪਰਾਧੀ ਹੋਣ ਦੀ ਸਮਝ ਆ ਗਈ। ... ਉਹ ਉਸ ਨੂੰ ਫੜਨ ਦੀ ਉਮੀਦ ਨਾਲ ਆਏ ਸਨ, ਪਰ ਉਸ ਨੇ ਉਨ੍ਹਾਂ ਨੂੰ ਫੜ ਲਿਆ ਸੀ।’’²⁶

ਮਸੀਹ ਨੂੰ ਘਬਰਾਈ ਹੋਈ ਭੀੜ ਨੂੰ ਯਾਦ ਕਰਦੀ ਪਿਆ ਕਿ ਉਹ ਕਿਸ ਲਈ ਆਏ ਸਨ। ਉਸ ਨੇ ਫੇਰ ਕਿਹਾ, ‘‘ਤੁਸੀਂ ਕਿਹਨੂੰ ਭਾਲਦੇ ਹੋ?’’ (ਯੂਹੰਨਾ 18: 7)। ਉਨ੍ਹਾਂ ਨੇ ਜਵਾਬ ਦੁਹਰਾਇਆ, ‘‘ਯਿਸੂ ਨਾਸਰੀ ਨੂੰ,’’ (ਯੂਹੰਨਾ 18: 8ਅ)। ਯਿਸੂ ਨੇ ਕਿਹਾ, ‘‘ਮੈਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹੀ ਹਾਂ’’ (ਯੂਹੰਨਾ 18: 8ਅ)। ਫਿਰ, ਗਿਆਰਾਂ ਵੱਲ ਇਸ਼ਾਰਾ ਕਰਦੇ ਹੋਏ ਉਸ ਨੇ ਅੱਗੇ ਕਿਹਾ, ‘‘...

ਜੇ ਤੁਸੀਂ ਮੈਨੂੰ ਭਾਲਦੇ ਹੋ ਤਾਂ ਇਨ੍ਹਾਂ ਨੂੰ ਜਾਣ ਦਿਓ' (ਯੂਹੰਨਾ 18:8ਈ)। ਉਸ ਨੂੰ ਆਪਣੀ ਫਿਕਰ ਨਹੀਂ ਹੋਵੇਗੀ, ਪਰ ਆਪਣੇ ਚੇਲਿਆਂ ਦੀ ਭਲਿਆਈ ਦੀ ਫਿਕਰ ਜ਼ਰੂਰ ਸੀ।

ਪ੍ਰਭੂ ਨੇ ਦੋ ਵਾਰ ਆਪਣੀ ਪਛਾਣ ਕਰਾਈ ਸੀ, ਇਸ ਲਈ ਯਹੂਦਾ ਵੱਲੋਂ ਪਹਿਲਾਂ ਤੋਂ ਬਣਾਈ ਗਈ ਇਸ਼ਾਰਾ ਕਰਨ ਦੀ ਯੋਜਨਾ ਬੇਕਾਰ ਹੋ ਗਈ ਸੀ, ਪਰ ਆਪਣੇ ਪੈਸੇ ਲੈਣ ਦੇ ਲਈ ਇਸ ਸਾਬਕਾ ਚੇਲੇ ਨੇ ਉਹੀ ਕਰਨਾ ਸੀ। ਉਸ ਨੇ ‘ਝੱਟ ਯਿਸੂ ਕੋਲ ਆਣ ਕੇ ਉਹ ਨੂੰ ਆਖਿਆ, ਸੁਆਮੀ ਜੀ ਆਦੇਸ਼! ਅਤੇ ਉਸ ਨੂੰ ਚੁਮਿਆ’ (ਮੱਤੀ 26:49)। ਮਸੀਹ ਨੇ ਅਫਸੋਸ ਨਾਲ ਪੁੱਛਿਆ ‘‘ਯਹੂਦਾ, ਭਲਾ ਨੂੰ, ਮਨੁੱਖ ਦੇ ਪੁੱਤਰ ਨੂੰ ਚੁਮੇ ਨਾਲ ਫੜਵਾਉਂਦਾ ਹੈਂ?’’ (ਲੁਕਾ 22:48)। ਫਿਰ ਉਹਨੇ ਕਿਹਾ, ‘‘ਬੇਲੀਆ,²⁷ ਜਿਹੜੇ ਕੰਮ ਲਈ ਤੂੰ ਆਇਆ ਹੈਂ, ਉਹ ਕਰ ਲੈ’’ (ਮੱਤੀ 26:50ਈ)।

ਭੀੜ ਨੇ ਸਾਇਦ ਯਹੂਦਾ ਨੂੰ ਯਿਸੂ ਕੋਲ ਆਉਂਦਾ ਵੇਖ ਕੇ ਸਮਝ ਲਿਆ ਸੀ: ਇਹ ਮੌਅਜਜ਼ੇ ਕਰਨ ਵਾਲਾ ਕੀ ਕਰੇਗਾ? ਪਰ ਜਦੋਂ ਯਹੂਦਾ ਦੇ ਨਾਲ ਕੁਝ ਅਨਰਥ ਨਹੀਂ ਹੋਇਆ, ਤਾਂ ਉਨ੍ਹਾਂ ਵਿਚ ਹਿੰਮਤ ਆ ਗਈ। ਅੱਗੇ ਵੱਧ ਕੇ, ‘‘ਉਨ੍ਹਾਂ ਨੇ ਕੋਲ ਆਣ ਕੇ ਯਿਸੂ ਉੱਤੇ ਹੱਥ ਪਾਏ ਅਤੇ ਉਹ ਨੂੰ ਫੜ ਲਿਆ’’ (ਮੱਤੀ 26:50; ਯੂਹੰਨਾ 18:12)।²⁸ ਉਸ ਸਮੇਂ ਤੋਂ ਲੈ ਕੇ ਆਪਣੀ ਮੌਤ ਤਕ ਯਿਸੂ ਦੇ ਹੱਥ ਖਾਲੀ ਨਹੀਂ ਹੋਏ ਸਨ, ਕਿਉਂਕਿ ਮਸੀਹਾਂ ਨਾਲ ਬੰਧੂਣ ਤੋਂ ਬਾਅਦ ਉਨ੍ਹਾਂ ਵਿਚ ਮੇਖਾਂ ਠੋਕ ਦਿੱਤੀਆਂ ਗਈਆਂ ਸਨ (ਮਰਕੁਸ 15:1; ਯੂਹੰਨਾ 18:12; 20:25)।

ਯਿਸੂ ਦੇ ਚੇਲਿਆਂ ਨੇ ਉਸ ਦੇ ਨਾਲ ਮਰਨ ਲਈ ਆਪਣੀ ਤਿਆਰੀ ਦਾ ਦਾਅਵਾ ਕੀਤਾ ਸੀ (ਮਰਕੁਸ 14:31)। ਹੁਣ ਉਹ ਆਪਣੇ ਵਾਅਦੇ ਤੇ ਭਰਾ ਉਤਰਣ ਲਈ ਤਿਆਰ ਸਨ (ਲੁਕਾ 22:49)। ਪਤਰਸ ਨੇ ਆਪਣੀ ਤਲਵਾਰ ਕੱਚ ਲਈ²⁹ ‘‘ਅਤੇ ਸਰਦਾਰ ਯਾਜਕ ਦੇ ਚਾਕਰ ਉੱਤੇ ਚਲਾਈ,³⁰ ਅਰ ਉਹ ਦਾ ਸੱਜਾ ਕੰਨ ਉਡਾ ਦਿੱਤਾ’’ (ਯੂਹੰਨਾ 18:10)। ਇਹ ਚੇਲਾ ਉਸ ਚਾਕਰ ਦਾ ਸਿਰ ਵੱਢਣਾ ਚਾਹੁੰਦਾ ਹੋਵੇਗਾ ਪਰ ਉਹ ਬੰਦਾ ਬਚ ਗਿਆ। ਕਿਸੇ ਨੇ ਕਿਹਾ, ‘‘ਤਲਵਾਰਬਾਜ਼ੀ ਨੇ, ਪਤਰਸ ਨੂੰ ਇਕ ਚੰਗਾ ਮਨੁੱਖਾਂ ਨੂੰ ਫੜਨ ਵਾਲਾ ਬਣਾ ਦਿੱਤਾ’’।

ਯਿਸੂ ਲਈ ਝੱਟ ਕਾਰਵਾਈ ਕਰਨੀ ਜ਼ਰੂਰੀ ਸੀ, ਨਹੀਂ ਤਾਂ ਉੱਥੋਂ ਦੰਗਾ ਹੋ ਜਾਂਦਾ। ਬਾਗ ਦੀ ਜ਼ਮੀਨ ਪਤਰਸ ਅਤੇ ਦੂਜੇ ਚੇਲਿਆਂ ਦੇ ਲਹੂ ਨਾਲ ਸਿੰਜ ਜਾਂਦੀ। ਪ੍ਰਭੂ ਨੇ ਚੀਰ ਕੇ ਪਤਰਸ ਨੂੰ ਕਿਹਾ, ‘‘ਐਥੋਂ ਤੀਕੁਰ ਛੱਡ ਦਿਓ’’; ‘‘ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ’’ (ਲੁਕਾ 22:51; ਮੱਤੀ 26:52)। ਰੁਹਾਨੀ ਲੜਾਈਆਂ ਤਲਵਾਰਾਂ ਨਾਲ ਨਹੀਂ ਲੜਿਆਂ ਜਾਂਦੀਆਂ (2 ਕੁਰੰਬਿਆਂ 10:3, 4; ਵੇਖੋ ਯੂਹੰਨਾ 18:36)। ਪਤਰਸ ਦੀ ਨੀਅਤ ਚੰਗੀ ਹੋ ਸਕਦੀ ਹੈ, ਪਰ ਉਸ ਨੇ ‘‘ਗਲਤ ਵਕਤ ਤੇ, ਗਲਤ ਮਕਸਦ ਲਈ ਗਲਤ ਇਰਾਦੇ ਨਾਲ ਗਲਤ ਹਥਿਆਰ ਦੀ ਵਰਤੋਂ ਕੀਤੀ।’’³¹

ਜੇ ਬਰਾਅ ਹੀ ਕਰਨਾ ਹੁੰਦਾ, ਤਾਂ ਯਿਸੂ ਤਲਵਾਰਬਾਜ਼ੀ ਨਾਲੋਂ ਵੱਡੀ ਸ਼ਕਤੀ ਦੀ ਵਰਤੋਂ ਕਰ ਸਕਦਾ ਸੀ। ਉਸ ਨੇ ਪਤਰਸ ਨੂੰ ਦੱਸਿਆ, ‘‘ਕੀ ਤੂੰ ਇਹ ਸਮਝਦਾ ਹੈਂ ਜੋ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਦੂਜਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ ਮੇਰੇ ਕੋਲ ਹਾਜ਼ਰ ਨਾ ਕਰੇਗਾ?’’ (ਮੱਤੀ 26:53)। ਇਕ ਛੌਜ ਵਿਚ ਛੇ ਹਜ਼ਾਰ ਸਿਪਾਹੀ ਹੁੰਦੇ ਸਨ। ਬਹੱਤਰ ਹਜ਼ਾਰ ਫਰਿਸਤੇ ਯਿਸੂ ਨੂੰ ਫੜਨ ਆਏ ਕਈ ਸੌ ਲੋਕਾਂ ਨੂੰ ਤਿੱਤਰ ਬਿੱਤਰ ਕਰਨ ਲਈ ਕਾਫ਼ੀ ਹੋਣੇ ਸਨ!³²

ਸੁਝਾਅ ਦਿੱਤਾ ਗਿਆ ਹੈ ਕਿ ਮਸੀਹ ਨੇ ‘‘ਬਾਰਾਂ’’ ਦੇ ਅੰਕ ਦੀ ਵਰਤੋਂ ਇਸ ਲਈ ਕੀਤੀ ਕਿਉਂਕਿ ਉਹ ਅਤੇ ਗਿਆਰਾਂ ਚੇਲੇ ਕੁਲ ਮਿਲਾ ਕੇ ਬਾਰਾਂ ਸਨ ਅਤੇ ਹਰ ਇਕ ਦੇ ਬਚਾਅ ਲਈ ਇਕ ਛੌਜ ਕਾਫ਼ੀ ਸੀ। ਸੰਭਵ ਤੌਰ ਤੇ, ਇਸ ਅੰਕ ਦੀ ਵਰਤੋਂ ਉਸ ਬਹੁਤ ਵਧੀਕ ਬਲ ਨੂੰ ਦਰਸਾਉਣ ਦੇ ਇਰਾਦੇ ਨਾਲ ਕੀਤੀ ਗਈ ਹੋਵੇਗੀ। ਪ੍ਰਭੂ ਦੇ ਕਹਿਣ ਦਾ ਅਰਥ ਉਹੀ ਸੀ, ਜੋ ਉਸ ਨੇ ਪਹਿਲਾਂ ਕਿਹਾ ਸੀ: ਕਿਸੇ ਮਨੁੱਖ ਜਾਂ ਮਨੁੱਖਾਂ ਦੇ ਸਮੂਹ ਵਿਚ ਉਸ ਤੋਂ ਉਸ ਦੀ ਜਾਨ ਲੈਣ ਦੀ ਤਾਕਤ ਨਹੀਂ ਸੀ; ਬਲਕਿ ਉਸ

ਨੇ ਇਸ ਨੂੰ ਆਪਣੀ ਇੱਛਾ ਨਾਲ ਦੇਣੀ ਸੀ (ਯੂਹੰਨਾ 10:17, 18; ਵੇਖੋ ਗਲਾਤੀਆਂ 2:20)।³³

ਪਤਰਸ ਨੂੰ ਝਿੜਕਣ ਤੋਂ ਬਾਅਦ, ਯਿਸੂ ਨੇ ਆਪਣੇ ਬੰਨ੍ਹੇ ਹੋਏ ਹੱਥ ਕੱਢੇ,³⁴ ਜਖਮੀ ਚਾਕਰ ਦੇ ਕੰਨ ਨੂੰ ਛੁਹਿਆ, ‘ਅਤੇ ਉਸ ਨੂੰ ਚੰਗਾ ਕੀਤਾ’³⁵ (ਲੂਕਾ 22:51)। ਉਸ ਦੇ ਇਸ ਕੰਮ ਨਾਲ ਇਕ ਬਹੁਤ ਵੱਡਾ ਪ੍ਰਤਰਾ ਟਲ ਗਿਆ। ਇਹ ਆਪਣੀ ਮੌਤ ਤੋਂ ਪਹਿਲਾਂ ਪ੍ਰਭੂ ਦਾ ਚੰਗਿਆਈ ਦਾ ਆਖਰੀ ਮੋਆਜ਼ਜਾ ਸੀ।

ਮਸੀਹ ਨੇ ਆਪਣੇ ਫੜਨ ਵਾਲਿਆਂ ਵੱਲ ਮੂੰਹ ਕਰਕੇ ਕਿਹਾ, ‘ਭਲਾ, ਜਿਵੇਂ ਡਾਕੂ ਉੱਤੇ ਤੁਸੀਂ ਤਲਵਾਰਾਂ ਅਤੇ ਡਾਂਗਾਂ ਫੜੀ ਨਿਕਲੇ ਹੋ? ਜਾਂ ਮੈਂ ਰੋਜ਼ ਤੁਹਾਡੇ ਨਾਲ ਹੈਕਲ ਵਿਚ ਹੁੰਦਾ ਸਾਂ ਤਾਂ ਤੁਸਾਂ ਮੇਰੇ ਉੱਤੇ ਹੱਥ ਨਾ ਪਏ ਪਰ ਇਹ ਤੁਹਾਡੀ ਘੜੀ ਅਤੇ ਅਨੂਰੇ ਦਾ ਇਖਤਿਆਰ ਹੈ’ (ਲੂਕਾ 22:52, 53)। ਇਸ ਵਾਕ ਦੇ ਆਖਰੀ ਸ਼ਬਦਾਂ ਦਾ ਅਰਥ ਹੈ ‘‘ਜਿੱਤ ਦੀ ਇਹ ਤੁਹਾਡੀ ਘੜੀ ਹੈ, ਜਿਸ ਵਿਚ ਹਨੇਰੇ ਦੀ ਸ਼ਕਤੀ ਦੀ ਜਿੱਤ ਹੁੰਦੀ ਜਾਪਦੀ ਹੈ।’’³⁶ NIV ਵਿਚ ਹੈ ‘‘ਇਹ ਤੁਹਾਡੀ ਘੜੀ ਹੈ—ਜਦ ਹਨੇਰੇ ਦੀ ਹਕੂਮਤ ਹੈ।’’

ਹਣ ਤਕ, ਯਿਸੂ ਦੇ ਚੇਲਿਆਂ ਨੂੰ ਸਾਫ਼ ਹੋ ਗਿਆ ਕਿ ਕੋਈ ਸਰੀਰਕ ਲੜਾਈ ਨਹੀਂ ਹੋਵੇਗੀ। ਨਾਉਮੀਦ, ਨਿਰਾਸ ਅਤੇ ਘਬਰਾਏ ਹੋਏ ਉਹ ਮਸੀਹ ਨੂੰ ਛੱਡ ਕੇ ਚਲੇ ਗਏ, ਜਿਵੇਂ ਉਸ ਨੇ ਪਹਿਲਾਂ ਹੀ ਦੱਸ ਦਿੱਤਾ ਸੀ (ਮੱਤੀ 26:56; ਵੇਖੋ ਆਇਟ 31)। ਪਤਰਸ ਅਤੇ ਯੂਹੰਨਾ ਬਾਅਦ ਵਿਚ ‘‘ਕੁਝ ਵਿੱਥ ਤੇ’’ ਗਿਰਫ਼ਾਤਰ ਕਰਨ ਵਾਲਿਆਂ ਦੇ ਪਿੱਛੇ ਪਿੱਛੇ ਗਏ (ਮੱਤੀ 26:58; ਮਰਕੁਸ 14:54; ਲੂਕਾ 22:54; ਵੇਖੋ ਯੂਹੰਨਾ 18:15) ਪਰ ਵਿਹਾਰਿਕ ਤੌਰ ਤੇ ਮਸੀਹ ਇਕੱਲਾ ਹੀ ਸੀ। (ਯਕੀਨਨ, ਉਹ ਅਸਲ ਵਿਚ ਇਕੱਲਾ ਨਹੀਂ ਸੀ, ਕਿਉਂਕਿ ਪਿਤਾ ਉਸ ਦੇ ਨਾਲ ਸੀ [ਯੂਹੰਨਾ 16:32])।

ਮਰਕੁਸ ਦੇ ਵਿਰਤਾਂਤ ਵਿਚ ਇਕ ਜਵਾਨ ਦੇ ਇਕ ਦੁਪੱਟਾ ਜਾਂ ਰਾਤ ਦੇ ਸਮੇਂ ਪਹਿਨਣ ਵਾਲਾ ਵਸਤਰ ਲਈ ਹੋਏ ਇਕ ਜਵਾਨ ਦੀ ਇਕ ਅਜੀਬ ਘਟਨਾ ਜੋੜੀ, ਜੋ ਨੰਗਾ ਭੱਜ ਗਿਆ, ਜਦੋਂ ਉਹ ਉਸ ਨੂੰ ਫੜਨ ਲੱਗੇ (ਮਰਕੁਸ 14:51, 52)। ਜਿਆਦਾਤਰ ਲੇਖਕਾਂ ਦਾ ਮੰਨਣਾ ਹੈ ਕਿ ਉਹ ਜਵਾਨ ਮਰਕੁਸ ਆਪੇ ਹੀ ਸੀ³⁷ ਹੋ ਸਕਦਾ ਹੈ ਕਿ ਇਹ ਇਸ ਵਿਰਤਾਂਤ ਦੀ ਸੱਚਾਈ ਦੀ ਗਵਾਹੀ ਦੇਣ ਦਾ ਤਰੀਕਾ ਹੋਵੇ; ਹੋ ਸਕਦਾ ਹੈ ਕਿ ਉਹ ਇਹ ਕਹਿਣਾ ਚਾਹੁੰਦਾ ਹੋਵੇ ਕਿ ‘‘ਮੈਂ ਉੱਥੇ ਹੀ ਸਾਂ ਅਤੇ ਮੈਨੂੰ ਪਤਾ ਹੈ।’’ ਅਰਥਾਤ ਹੋ ਸਕਦਾ ਹੈ ਕਿ ਮਰਕੁਸ ਇਹ ਕਹਿਣਾ ਚਾਹੁੰਦਾ ਹੋਵੇ ਕਿ ‘‘ਚੇਲਿਆਂ ਦਾ ਨਿਆਂ ਇੰਨੀ ਸਖਤਾਈ ਨਾਲ ਨਾ ਕਰੋ। ਜੇ ਤੁਸੀਂ ਉੱਥੇ ਹੁੰਦੇ, ਤਾਂ ਤੁਸੀਂ ਵੀ ਭੱਜ ਜਾਂਦੇ। ਮੈਨੂੰ ਪਤਾ ਹੈ, ਮੈਂ ਇਸ ਤਰ੍ਹਾਂ ਹੀ ਕੀਤਾ ਹੈ।’’

ਨਿਰਾਸਾਜਨਕ ਇਲਜ਼ਾਮ ਲਾਉਣਾ

(ਮੱਤੀ 26:57, 59-68; ਮਰਕੁਸ 14:53, 55-65;

ਲੂਕਾ 22:54, 63-65; ਯੂਹੰਨਾ 18:12-14, 19-24)

ਬਾਗ ਵਿਚ ਮਸੀਹ ਦੀ ਗਾਰਿਫ਼ਤਾਰੀ ਵੇਲੇ ਅੱਧੀ ਰਾਤ ਜਾਂ ਇਸ ਤੋਂ ਬਾਅਦ ਦਾ ਸਮਾਂ ਸੀ।³⁸ ਉਸ ਨੂੰ ਬੰਨ੍ਹੇ ਕੇ ਯਹੂਸਲਮ ਦੀਆਂ ਭੀੜੀਆਂ ਹਨੇਰੇ ਵਾਲੀਆਂ ਗਲੀਆਂ ਵਿੱਚੋਂ ਲਿਜਾਇਆ ਗਿਆ। ਉਹ ‘‘ਉਹ ਨੂੰ ਅੰਨਾਸ ਕੋਲ ਲੈ ਗਏ’’ (ਯੂਹੰਨਾ 18:13)।³⁹

ਯਿਸੂ ਦੀ ਪੇਸ਼ੀ ਯਹੂਦੀਆਂ ਦੇ ਸਾਹਮਣੇ ਅਤੇ ਫਿਰ ਰੋਮੀਆਂ ਦੇ ਸਾਹਮਣੇ ਹੋਈ। ਹਰ ‘‘ਪੇਸ਼ੀ’’ ਦੇ ਤਿੰਨ ਪੜਾਅ ਸਨ। ਮੈਂ ‘‘ਪੇਸ਼ੀ’’ ਨੂੰ ਕੋਸ਼ਿਆਂ ਵਿਚ ਰੱਖਿਆ ਹੈ, ਕਿਉਂਕਿ ਦੋਵੇਂ ਹੀ ਨਿਆਂ ਦਾ ਵਿਖਾਵਾ ਸਨ। ਯਹੂਦੀ ‘‘ਪੇਸ਼ੀ’’ ਵਿਚ, ਜੁਰਮ ਜਾਂ ਬੇਕਸੂਰ ਹੋਣ ਨੂੰ ਲੱਭਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸੀ। ਯਹੂਦੀ ਆਗੂਆਂ ਨੇ ਨਿਆਂ ਕਰਨ ਤੋਂ ਪਹਿਲਾਂ ਹੀ ਯਿਸੂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਸੀ (ਯੂਹੰਨਾ 11:47-53; ਵੇਖੋ ਮੱਤੀ 26:4; ਮਰਕੁਸ 14:1); ਯਿਸੂ ਤੇ ‘‘ਮੁਕੱਦਮਾ’’

ਕਰਨ ਦਾ ਉਨ੍ਹਾਂ ਦਾ ਮਕਸਦ ਨਿਆਂ ਕਰਨਾ ਨਹੀਂ, ਬਲਕਿ ਆਪਣੇ ਆਪ ਨੂੰ ਸਹੀ ਠਹਿਰਾਉਣਾ ਸੀ, ਅਰਥਾਤ ਪਹਿਲਾਂ ਤੋਂ ਠਹਿਰਾਏ ਗਏ ਆਪਣੇ ਫੈਸਲੇ ਨੂੰ ਸਹੀ ਠਹਿਰਾਉਣਾ ਸੀ (ਮੱਤੀ 26: 59; ਵੇਖੋ ਮਰਕੁਸ 14: 55)।

ਯਹੂਦੀ ‘ਪੇਸੀ’ ਦਾ ਪਹਿਲਾ ਪੜਾਅ ਅੰਨਾਸ ਵੱਲੋਂ ਜਾਂਚ ਸੀ¹⁰ ਅੰਨਾਸ ‘ਕਯਾਛਾ ਦਾ ਸਹੁਰਾ ਸੀ ਜਿਹੜਾ ਉਸ ਸਾਲ ਸਰਦਾਰ ਯਾਜਕ ਸੀ’ (ਯੂਹੇਨਾ 18: 13 ਅ)। ਅੰਨਾਸ ਆਪ ‘ਰੋਮੀ ਹਾਕਮ ਵਿਲੇਰਿਓਸ ਗ੍ਰੇਟਰ ਵੱਲੋਂ ਹਟਾਏ ਜਾਣ ਤੋਂ ਪਹਿਲਾਂ, 6-15 ਈਸਵੀ ਤਕ ਮਹਾਂਯਾਜਕ ਸੀ’¹¹ ਸ਼ਰੂ ਦੇ ਅਨੁਸਾਰ ਮਹਾਂਯਾਜਕ ਦਾ ਅਹੁਦਾ ਜ਼ਿਦਗੀ ਭਰ ਲਈ ਸੀ, ਇਸ ਲਈ ਜ਼ਿਆਦਾਤਰ ਲੋਕ ਅੰਨਾਸ ਨੂੰ ਹੀ ਅਸਲੀ ਮਹਾਂਯਾਜਕ ਮੰਨਦੇ ਸਨ¹² ਇਨ੍ਹਾਂ ਆਇਤਾਂ ਵਿਚ, ਅੰਨਾਸ ਅਤੇ ਕਯਾਛਾ ਦੋਹਾਂ ਨੂੰ ਹੀ ‘ਸਰਦਾਰ ਯਾਜਕ’ ਆਖਿਆ ਗਿਆ ਹੈ (ਯੂਹੇਨਾ 18: 13, 19, 22, 24; ਵੇਖੋ ਰਸੂਲਾਂ ਦੇ ਕੰਮ 4: 6)।¹³ ਲੂਕਾ ਨੇ ‘ਅੰਨਾਸ ਅਤੇ ਕਯਾਛਾ ਸਰਦਾਰ ਯਾਜਕ’ ਲਿਖਿਆ ਹੈ (ਲੂਕਾ 3: 2)।

ਸਿਰੀ ਪੱਕਾ ਨਹੀਂ ਕਹਿ ਸਕਦੇ ਕਿ ਮਸੀਹ ਨੂੰ ਪਹਿਲਾਂ ਅੰਨਾਸ ਕੋਲ ਕਿਉਂ ਲਿਜਾਇਆ ਗਿਆ। ਹੋ ਸਕਦਾ ਹੈ ਕਿ ਸਾਬਕਾ ਸਰਦਾਰ ਯਾਜਕ ਪ੍ਰਤੀ ਸਤਿਕਾਰ ਵਿਖਾਉਣ ਲਈ ਉਸ ਨੂੰ ਉਸ ਦੇ ਕੋਲ ਲਿਜਾਇਆ ਗਿਆ ਹੋਵੇ। ਹੋ ਸਕਦਾ ਹੈ ਕਿ ਉਸ ਬਜ਼ੁਰਗ ਨੇ ਯਿਸੂ ਨੂੰ ਵੇਖਣ ਵਿਚ ਦਿਲਚਸਪੀ ਵਿਖਾਈ ਹੋਵੇ (ਹੋਰੋਦੇਸ ਵਾਂਗ; ਲੂਕਾ 23: 8)। ਹੋ ਸਕਦਾ ਹੈ ਕਿ ਉਸਦੇ ਦੁਸ਼ਮਣਾਂ ਨੂੰ ਲੱਗ ਹੋਵੇ ਕਿ ਸਿਆਣਾ ਸਿਆਸਤਦਾਨ ਉਸ ਦੇ ਖਿਲਾਫ ਇਲਜਾਮ ਲਾਉਣ ਵਿਚ ਉਨ੍ਹਾਂ ਦੀ ਮਦਦ ਕਰ ਸਕਦਾ ਸੀ। ਸ਼ਾਇਦ ਮਹਾਂਸਭਾ ਦੇ ਮੈਂਬਰਾਂ ਦੇ ਇਕੱਠੇ ਹੋਣ ਵੇਲੇ ਇਸ ਨੂੰ ਲਾਭਦਾਇਕ ਸਮਾਂ ਮੰਨਿਆ ਗਿਆ ਸੀ।¹⁴

ਅੰਨਾਸ ਨੇ ਯਿਸੂ ਦੇ ‘ਚੇਲਿਆਂ ਅਤੇ ਉਹ ਦੀ ਸਿੱਖਿਆ ਦੇ ਵਿਖੇ’ ਬੇਤੁਕੇ ਸਵਾਲ ਪੁੱਛਦੇ ਹੋਏ ਜਾਂਚ ਸ਼ੁਰੂ ਕੀਤੀ (ਯੂਹੇਨਾ 18: 19)। ਮਸੀਹ ਨੇ ਜਵਾਬ ਦਿੱਤਾ, ‘ਮੈਂ ਜਗਤ ਨਾਲ ਖੋਲ੍ਹ ਕੇ ਗੱਲਾਂ ਕੀਤੀਆਂ ਹਨ; ... ਸਮਾਜ ਅਤੇ ਹੈਕਲ ਵਿਚ’ (ਯੂਹੇਨਾ 18: 20)।¹⁵ ਉਸ ਨੇ ਇਹ ਕਹਿੰਦੇ ਹੋਏ ਕਿ ‘ਤੂੰ ਮੈਥੋਂ ਕੀ ਪੁੱਛਦਾ ਹੈਂ? ਜਿਨ੍ਹਾਂ ਸੁਣਿਆ ਹੈ ਉਨ੍ਹਾਂ ਕੋਲੋਂ ਪੁੱਛ ਲੈ’ (ਯੂਹੇਨਾ 18: 21) ਉੱਥੇ ਮੌਜੂਦ ਕੁਝ ਲੋਕਾਂ ਵੱਲ ਇਸ਼ਾਰਾ ਕੀਤਾ ਹੋਵੇਗਾ।

ਇਸ ਤੋਂ ‘ਸਿਪਾਹੀਆਂ ਵੱਚੋਂ ਇਕ ਨੇ ਜਿਹੜਾ ਕੋਲ ਖਲੋਤਾ ਸੀ ਯਿਸੂ ਨੂੰ ਚਪੇੜ ਮਾਰ ਕੇ ਕਿਹਾ, ਤੂੰ ਸਰਦਾਰ ਯਾਜਕ ਨੂੰ ਕਿਉਂ ਉੱਤਰ ਦਿੰਦਾ ਹੈਂ?’ (ਯੂਹੇਨਾ 18: 22)। ਇਹ ਮਸੀਹ ਨੂੰ ਸਰੀਰਕ ਤੌਰ ਤੇ ਸਤਾਏ ਜਾਣ ਦੀ ਉਸ ਦੀ ਸ਼ੁਰੂਆਤ ਹੀ ਸੀ। ਯਿਸੂ ਨੇ ਜਵਾਬ ਦਿੱਤਾ, ‘ਜੇ ਮੈਂ ਬੁਰਾ ਕਿਹਾ ਤਾਂ ਤੂੰ ਬੁਰੇ ਦੀ ਗਵਾਹੀ ਦਿਹ, ਪਰ ਜੇ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈਂ?’ (ਯੂਹੇਨਾ 18: 23)। ਮਾਰਟਿਨ ਲੁਥਰ ਨੇ ਲਿਖਿਆ ਹੈ ਕਿ ਪ੍ਰਭੂ ਹੱਥ ਨਾਲ ਆਪਣੇ ਬਚਾਅ ਤੋਂ ਮਨ੍ਹਾ ਕਰਦਾ ਹੈ, ਪਰ ਮੂੰਹ ਨਾਲ ਨਹੀਂ।¹⁶

ਇਸ ਤੋਂ ਬਾਅਦ, ਯਹੂਦੀ ‘ਮੁਕੱਦਮੇ’ ਦੇ ਢੂਜੇ ਪੜਾਅ ਲਈ ‘ਅੰਨਾਸ ਨੇ ਉਸ ਨੂੰ ਬੱਧਾ ਹੋਇਆ ਕਯਾਛਾ ਸਰਦਾਰ ਯਾਜਕ ਦੇ ਕੋਲ ਘੱਲਿਆ’ (ਯੂਹੇਨਾ 18: 24)¹⁷ ਹੋ ਸਕਦਾ ਹੈ ਕਿ ਕਯਾਛਾ ਦਾ ਘਰ ਅੰਨਾਸ ਦੇ ਘਰ ਦੇ ਕੋਲ ਹੀ ਹੋਵੇ।¹⁸ ਯੂਹੇਨਾ ਨੇ ਕਯਾਛਾ ਨੂੰ ‘ਜਿਨ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਭਈ ਲੋਕਾਂ ਦੇ ਬਦਲੇ ਇਕ ਮਨੁੱਖ ਦਾ ਮਰਨਾ ਚੰਗਾ ਹੈ’ ਦੇ ਤੌਰ ਤੇ ਪਛਾਣਿਆ (ਯੂਹੇਨਾ 18: 14; ਵੇਖੋ 11: 49-52)।

‘ਸਾਰੇ ਪ੍ਰਾਣ ਯਾਜਕ ਅਤੇ ਬਜ਼ੁਰਗ ਅਤੇ ਗੁੰਬੀ’ ਅਰਥਾਤ ‘ਪੂਰੀ ਮਹਾਂਸਭਾ’ ਕਯਾਛਾ ਦੇ ਘਰ ਦੇ (ਲੂਕਾ 22: 54) ਉਪਰਲੇ ਕਮਰੇ ਵਿਚ (ਵੇਖੋ ਮਰਕੁਸ 14: 66) ‘ਇਕੱਠੇ ਹੋਏ’ (ਮਰਕੁਸ 14: 53, 55)। ਯਿਸੂ ਨੂੰ ਮੌਤ ਦੀ ਸਜ਼ਾ ਦਾ ਅਧਾਰ ਲੱਭਣ ਦੇ ਮਕਸਦ ਨਾਲ ‘ਘੱਟੋ ਘੱਟ ਰਾਤ ਦੀ ਖਾਨਾਪੂਰਤੀ ਲਈ ਮਹਾਂਸਭਾ ਦੇ ਉਨੇ ਹੀ ਲੋਕਾਂ ਨੂੰ ਸੱਦਿਆਂ ਗਿਆ।’¹⁹

ਮਸੀਹ ਦੇ ਦੁਸ਼ਮਣਾਂ ਨੇ ‘ਆਪਣੇ ਮੁਤਾਬਕ ਦੀ ਢੂਰਬੀਨ ਨਾਲ ਸਾਡੇ ਤਿੰਨ ਸਾਲਾਂ ਦੀ ਉਸ ਦੀ ਜਿੰਦਗੀ ਵਿਚ ਸਿਰਫ਼ ਇਕ ਕਮੀ ਲੱਭਣੀ ਚਾਹੀ’ ਅਤੇ ‘ਉਸ ਦੇ ਖਿਲਾਫ਼ ਉਸ ਵਿਚ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ।’⁵⁰ ਹੁਣ ‘ਯਿਸੂ ਦੇ ਵਿਰੁੱਧ ਉਹ ਦੇ ਜਾਨੋਂ ਮਾਰਨ ਲਈ ਝੂਠੀ ਗਵਾਹੀ ਢੂਡਣੀ ਸੀ ਪਰ ਨਾ ਲੱਭੀ ਭਾਵੇਂ ਝੂਠੇ ਗਵਾਹ ਬਹੁਤ ਆਏ’ (ਮੱਤੀ 26:59, 60; ਵੇਖੋ ਕੁਚ 20: 16)। ਦਿੱਕਤ ਇਹ ਹੈ ਕਿ ਮਨਘੜਤ ਕਹਾਣੀਆਂ ਮਿਲਾਉਣ ਲਈ ਉਨ੍ਹਾਂ ਨੂੰ ਘੱਟੋ ਘੱਟ ਦੋ ਗਵਾਹ ਚਾਹੀਦੇ ਸਨ (ਵਿਵਸਥਾਸਾਰ 17:6; 19: 15), ਪਰ ਝੂਠੀ ਗਵਾਹੀ ਵੀ ‘ਇੱਕੋ ਜਿਹੀ ਨਾ ਸੀ’ (ਮਰਕੁਸ 14:56)।

ਅਖੀਰ ‘ਦੋ ਜਣੇ ਅੱਗੇ ਆਣ ਕੇ ਬੋਲੇ, ਇਹ ਨੇ ਆਖਿਆ ਹੈ, ਮੈਂ ਪਰਮੇਸ਼ੁਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿਚ ਉਹ ਨੂੰ ਬਣਾ ਸਕਦਾ ਹਾਂ’ (ਮੱਤੀ 26:60, 61)। ਕੁਝ ਸਾਲ ਪਹਿਲਾਂ, ਯਹੂਦੀਆਂ ਨੇ ਨਿਸ਼ਾਨ ਮੰਗਣ ਦੀ ਬੇਨਤੀ ਤੇ ਮਸੀਹ ਨੇ ਜਵਾਬ ਦਿੱਤਾ ਸੀ, ‘‘ਇਸ ਹੈਕਲ ਨੂੰ ਢਾਹ ਸੁੱਟੋ ਤਾਂ ਮੈਂ ਤਿੰਨਾਂ ਦਿਨਾਂ ਵਿਚ ਇਹ ਨੂੰ ਖੜਾ ਕਰ ਦਿਆਂਗਾ,’’ ਇਹ ਉਸ ਨੇ ‘ਅਪਣੇ ਸਰੀਰ ਦੀ ਹੈਕਲ ਦੀ ਗੱਲ ਕਹੀ ਸੀ’ (ਯੂਹੇਨਾ 2:19, 21)। ਪਰ ਉਸ ਨੇ ਇਹ ਕਦੀ ਨਹੀਂ ਕਿਹਾ ਸੀ ਕਿ ਉਹ ਹੈਕਲ ਨੂੰ ਡੇਗ ਦੇਵੇਗਾ। ਇਨ੍ਹਾਂ ਦੌਰਾਂ ਨੇ ਝੂਠ ਬੋਲਿਆ ਸੀ, ਪਰ ਇਨ੍ਹਾਂ ਦੀ ਝੂਠੀ ਗਵਾਹੀ ਵੀ ਆਪਸ ਵਿਚ ਨਹੀਂ ਮੇਲ ਨਹੀਂ ਖਾਂਦੀ ਸੀ (ਮਰਕੁਸ 14:59)।⁵¹

ਕਯਾਫ਼ਾ ਦੀ ਪਰੇਸ਼ਾਨੀ ਵਧਦੀ ਜਾ ਰਹੀ ਹੋਵੇਗੀ। ਘਬਰਾ ਕੇ ਉਸ ਨੇ ਯਿਸੂ ਵੱਲ ਮੂੰਹ ਕਰਕੇ ਉਸ ਤੋਂ ਪੁੱਛਿਆ, ‘‘ਕੀ ਤੂੰ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ?’’ (ਮੱਤੀ 26:62)। ਮਸੀਹ ਨੇ ਕੋਈ ਜਵਾਬ ਨਹੀਂ ਦਿੱਤਾ, ਬਲਕਿ ਸਾਨ ਨਾਲ ਚੁਪਚਾਪ ਖੜਾ ਰਿਹਾ (ਮੱਤੀ 26:63; ਵੇਖੋ ਯਸਾਯਾਹ 53:7; ਰਸੂਲਾਂ ਦੇ ਕੰਮ 8:32, 35; 1 ਪਤਰਸ 2:23)।

ਨਿਰਾਸ਼ਾ ਵਿਚ, ਮਹਾਂਯਾਜਕ ਨੇ ਉਸ ਨੂੰ ਕਿਹਾ, ‘‘ਮੈਂ ਤੈਨੂੰ ਜੀਉਂਦੇ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਭਦੀ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਾਨੂੰ ਦੱਸੋ’’ (ਮੱਤੀ 26:63)। ‘‘ਮੈਂ ਤੈਨੂੰ ਜਿੰਦਾ ਮੁਦਾ ਦੀ ਸਹੂ ਦਿੰਦਾ ਹਾਂ’’ ਕਿਸੇ ਬੰਦੇ ਨੂੰ ਸਹੂ ਖਵਾਉਣ ਦਾ ਯਹੂਦੀ ਢੰਗ ਸੀ।⁵² NIV ਵਿਚ ਹੈ, ‘‘ਮੈਂ ਤੈਨੂੰ ਸਹੂ ਦਿੰਦਾ ਹਾਂ।’’

ਕਯਾਫ਼ਾ ਨੂੰ ਯਿਸੂ ਕੋਲੋਂ ਜਵਾਬ ਮਿਲਣ ਦੀ ਬਹੁਤ ਘੱਟ ਆਸ ਹੋਵੇਗੀ। ਉਸ ਸਮਾਜ ਵਿਚ, ਜਿਵੇਂ ਕਿ ਅੱਜ ਕਈ ਥਾਂਵਾਂ ਤੇ ਹੁੰਦਾ ਹੈ, ਦੋਸ਼ੀ ਆਦਮੀ ਨੂੰ ਆਪਣੇ ਖਿਲਾਫ਼ ਗਵਾਹੀ ਦੇਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ ਸੀ। ਮਸੀਹ ਨੇ ਪਹਿਲੇ ਯਹੂਦੀਆਂ ਗੁਦਾ ਜਵਾਬ ਨਹੀਂ ਦਿੱਤਾ ਸੀ; ਅਤੇ ਜੇ ਉਸ ਦੇ ਲਈ ਚੁੱਪ ਰਹਿਣ ਦਾ ਢੁਕਵਾਂ ਸਮਾਂ ਸੀ ਤਾਂ ਉਹ ਇਹੀ ਸੀ। ਜੇ ਉਸ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ, ਤਾਂ ਮਹਾਂਯਾਜਕ ਕੋਲ ਕੋਈ ਤਰੀਕਾ ਨਹੀਂ ਸੀ। ਸਭ ਤੋਂ ਵੱਡੇ ਖਤਰੇ ਦੇ ਪਲ ਵਿਚ ਪ੍ਰਭੂ ਨੇ ਗੱਲ ਕੀਤੀ। ਉਸ ਨੇ ਕਿਹਾ, ‘‘ਮੈਂ ਹਾਂ।’’ (ਮਰਕੁਸ 14:62)।⁵³

ਉਸ ਨੇ ਅੱਗੇ ਕਿਹਾ, ‘‘ਤੈਂ ਸਤ ਆਖ ਦਿੱਤਾ ਹੈ ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਏਦੋਂ ਅੱਗੇ ਤੁਸੀਂ ਮਹੱਥ ਦੇ ਪੁੱਤਰ ਨੂੰ ਕੁਦਰਤ ਦੇ ਸੱਜੇ ਹੱਥ ਵਿਰਾਸਤ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ’’ (ਮੱਤੀ 26:64; ਵੇਖੋ ਦਾਨੀਏਲ 7:13; ਜ਼ਬੂਰ 110:1)। ਉਸ ਸਮੇਂ ਤਾਂ ਯਿਸੂ ਜ਼ਲੀਲ ਹੋ ਰਿਹਾ ਸੀ, ਪਰ ਥੋੜੀ ਦੇਰ ਬਾਅਦ ਹੀ ਉਸ ਨੇ ਪਿਤਾ ਦੇ ਸੱਜੇ ਹੱਥ ਵਾਪਸ ਚਲੇ ਜਾਣਾ ਸੀ। ਫਿਰ ਕਯਾਫ਼ਾ ਨੇ ਕਿਹਾ, ਉਸ ਨੇ ਸਮਰੱਥਾ ਦੀ ਥਾਂ ਤੇ ਹੋਣਾ ਸੀ!

ਮਹਾਂਯਾਜਕ ਨੂੰ ਯਿਸੂ ਦੇ ਜਵਾਬ ਤੋਂ ਖੁਸ਼ ਹੋਣਾ ਚਾਹੀਦਾ ਸੀ, ਪਰ ਲਗਦਾ ਹੈ ਕਿ ਉਹ ਬਹੁਤ ਦੁਖੀ ਹੋਇਆ ਹੈ। ਉਸ ਨੇ ਆਪਣੇ ਕੱਪੜੇ ਪਾੜ ਦਿੱਤੇ—ਜੋ ਢੂੰਘੇ ਸਦਮੇ ਦਾ ਪ੍ਰਤੀਕ ਸੀ ਅਤੇ ਕਿਹਾ, ‘‘ਇਸ ਕੁਫ਼ਰ ਬਕਿਆ ਹੈ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ?’’ (ਮੱਤੀ 26:65)। ਮੂਸਾ ਦੀ ਸ਼ਰੂਆ ਮੁਤਾਬਕ, ਖੁਦਾ ਦੇ ਖਿਲਾਫ਼ ਕੁਫ਼ਰ ਬਕਣ ਦੀ ਸਜ਼ਾ ਮੌਤ ਸੀ (ਲੇਵੀਆਂ ਦੀ ਪੇਖੀ 24: 16)।

ਯਹੁਦੀ ਸ਼ਰਾ ਮੁਤਾਬਕ, ਜਿਸੂ ਖੁਦਾ ਦੇ ਖਿਲਾਫ ਕੁਫਰ ਬਕਣ ਦਾ ਦੋਸ਼ੀ ਨਹੀਂ ਸੀ, ⁵⁴ ਪਰ ਕਯਾਫਾ ਨੂੰ ਕਾਨੂੰਨੀ ਪਰਿਭਾਸ਼ਾਵਾਂ ਵਿਚ ਦਿਲਚਸਪੀ ਨਹੀਂ ਸੀ। ਉਸ ਦੇ ਲਈ ਇੰਨਾਂ ਹੀ ਕਾਫ਼ੀ ਸੀ ਕਿ ਜਿਸੂ ਨੇ ‘‘ਮਸੀਹ, ਅਰਥਾਤ ਖੁਦਾ ਦਾ ਪੁੱਤਰ’’ ਹੋਣਾ ਮੰਨ ਲਿਆ ਹੈ (ਜਿਸ ਨਾਲ ਉਸ ਨੇ ਆਪਣੇ ਆਪ ਨੂੰ ਖੁਦਾ ਦੇ ਤੁੱਲ ਬਣਾਇਆ ਹੈ; ਵੇਖੋ ਯੂਹੇਂਨਾ 5: 18) ਅਤੇ ਮਸੀਹਾ ਨਾਲ ਸਬੰਧਿਤ ਸ਼ਬਦ ‘‘ਮਹੁੱਖ ਦਾ ਪੁੱਤਰ’’ ਆਪਣੇ ਲਈ ਵਰਤਿਆ ਸੀ। ਮਹਾਂਯਾਜਕ ਚੀਕ ਉੱਠਿਆ ‘‘ਇਸ ਨੇ ਪਰਮੇਸ਼ੁਰ ਨੂੰ ਕੁਫਰ ਬਕਿਆ ਹੈ! ’’

ਕਯਾਫਾ ਨੇ ਮਹਾਂਸਭਾ ਨੂੰ ਕਿਹਾ, ‘‘ਵੇਖੋ ਹੁਣ ਤੁਸਾਂ ਇਹ ਕੁਫਰ ਸੁਣਿਆ। ਤੁਹਾਡੀ ਕੀ ਸਲਾਹ ਹੈ? ’’ (ਮੱਤੀ 26: 65, 66)। ‘‘ਉਨ੍ਹਾਂ ਉੱਤਰ ਦਿੱਤਾ, ਇਹ ਮਾਰੇ ਜਾਣ ਦੇ ਜੋਗ ਹੈ’’ (ਮੱਤੀ 26: 66)। ਇਹ ਮਹਾਂਸਭਾ ਦਾ ਰਵਾਇਤੀ ਐਲਾਨ ਨਹੀਂ ਸੀ; ਉਹ ਤਾਂ ਸੂਰਜ ਚੜ੍ਹਨ ਤੋਂ ਕੁਝ ਦੇਰ ਬਾਅਦ ਆਉਣਾ ਸੀ (ਵੇਖੋ ਲੂਕਾ 22: 66–23: 1)। ਤਾਂ ਵੀ, ਉਹ ਇਸ ਗੱਲ ਤੋਂ ਸੰਤੁਸ਼ਟ ਸਨ ਕਿ ਉਨ੍ਹਾਂ ਨੇ ਮੌਤ ਦੀ ਆਪਣੀ ਠਹਿਰਾਈ ਸਜ਼ਾ ਨੂੰ ਯੋਗ ਠਹਿਰਾਉਣ ਦਾ ਰਾਹ ਕੱਢ ਲਿਆ ਹੈ।

ਮਕਸਦ ਪੂਰਾ ਹੋਣ ਤੋਂ ਬਾਅਦ (ਉਨ੍ਹਾਂ ਨੂੰ ਲੱਗਾ ਸੀ), ਮਹਾਂਸਭਾ ਦੇ ਲੋਕਾਂ ਨੇ ਆਪਣੀ ਦੱਬੀ ਹੋਈ ਨਫਰਤ ਨੂੰ ਖੁੱਲਾ ਛੱਡ ਦਿੱਤਾ: ਜਿਸੂ ਦੀਆਂ ਅੱਖਾਂ ਬੰਨ੍ਹ ਦਿੱਤੀਆਂ ਗਈਆਂ (ਮਰਭੁਸ 14: 65; ਵੇਖੋ ਲੂਕਾ 22: 64)। ਫਿਰ ਕਰੀਆਂ ਨੇ ‘‘ਉਹਦੇ ਮੂੰਹ ਉੱਤੇ ਸੁੱਕਿਆ ਅਰ ਉਹਨੂੰ ਮੁੱਕੇ ਮਾਰੇ ਅਤੇ ਹੋਰਨਾਂ ਨੇ ਚਪੇੜਾਂ ਮਾਰ ਕੇ ਕਿਹਾ, ਹੇ ਮਸੀਹ ਸਾਨੂੰ ਅਗੰਮ ਗਿਆਨ ਨਾਲ ਦੱਸ, ਤੈਨੂੰ ਕਿਹ ਨੇ ਮਾਰਿਆ?’’ (ਮੱਤੀ 26: 67, 68) ⁵⁵ ‘‘ਸਿਪਾਹੀ’’, ‘‘ਜਿਨ੍ਹਾਂ ਜਿਸੂ ਨੂੰ ਫਿਝਿਆ ਹੋਇਆ ਸੀ’’ ਉਹ ਨੂੰ ਠੱਠਾ ਕਰਨ ਅਤੇ ਮਾਰਨ ਲੱਗੇ (ਮਰਭੁਸ 14: 65; ਲੂਕਾ 22: 63, 64) ⁵⁶ ‘‘ਅਤੇ ਉਨ੍ਹਾਂ ਨੇ ਕੁਫਰ ਬਕਦਿਆਂ ਹੋਰ ਬਹੁਤ ਸਾਰੀਆਂ ਗੱਲਾਂ ਉਸਦੇ ਵਿਰੁੱਧ ਆਖੀਆਂ’’ (ਲੂਕਾ 22: 65)। ਇਸ ਤਰ੍ਹਾਂ, ਮਸੀਹ ਦੇ ਵੈਰੀਆਂ ਨੇ ਸਵੇਰੇ ਹੋਣ ਤਕ ਕਈ ਘੰਟੇ ਕੱਟੇ।

ਸਾਰ

ਲੰਮੀ ਰਾਤ ਤਾਂ ਅਖੀਰ ਮੁੱਕਣ ਵਾਲੀ ਸੀ, ਪਰ ਲੰਮਾ ਦਿਨ ਅਜੇ ਬਾਕੀ ਸੀ, ਜਿਸ ਨੇ ਯਿਸੂ ਦੀ ਮੌਤ ਵਿਚ ਸਿਰਖਰ ਤਕ ਪਹੁੰਚਣਾ ਸੀ। ਹਾਲੇ ਬਹੁਤ ਸਾਰਾ ਜ਼ਲਮ ਅਤੇ ਅਨਿਆਂ ਝੱਲਿਆ ਜਾਣਾ ਸੀ। ਸਾਡਾ ਅਗਲਾ ਪਾਠ ਪਤਰਸ ਦੇ ਇਨਕਾਰ ਦੀ ਕਹਾਣੀ ਤੋਂ ਸ਼ੁਰੂ ਹੋ ਕੇ ਪ੍ਰਭੂ ਦੇ ਹੋਰ ‘‘ਮੁਕੱਦਿਮਿਆਂ’’ ਦੀ ਕਹਾਣੀ ਤਕ ਜਾਵੇਗਾ।

ਨੋਟਸ

ਇਸ ਪਾਠ ਦਾ ਅਗਲਾ ਸਿਰਲੇਖ ‘‘ਉਣੀਂਦੀ ਰਾਤ’’ ਹੋ ਸਕਦਾ ਹੈ। ਹੇਠਾਂ ਇਨ੍ਹਾਂ ਆਇਤਾਂ ਦਾ ਹੋਰ ਢੰਗਾਂ ਲਈ ਕੁਝ ਵਿਚਾਰ ਦਿੱਤੇ ਗਏ ਹਨ।

ਯਿਸੂ ਦਾ ਫੜਵਾਉਣ ਵਾਲਾ

ਯਹੂਦਾ ਤੇ ਪਾਤਰ ਸਰਮਨ ਸੁਣਾਉਣ ਦੀ ਇਹ ਇਕ ਹੋਰ ਥਾਂ ਹੈ।

ਬਾਗ ਵਿਚ ਯਿਸੂ ਦੇ ਪਲ

ਇਸ ਪਾਠ ਤੋਂ ਬਾਅਦ ਗਥਸਮਨੀ ਦਾ ਇਕ ਸਰਮਨ ਹੈ, ਜਿਸ ਵਿਚ ਵਿਆਖਿਆਤਮਕ ਸਰਮਨ ਲਈ ਨੋਟਸ ਵੀ ਹਨ। ਇਹ ਤੱਥ ਕਿ ਆਪਣੀ ਮੌਤ ਦੇ ਨੇੜੇ ਆਉਣ ਤੇ ਯਿਸੂ ਨੇ ਆਪਣੇ ਚੇਲਿਆਂ ਦੀ ਸੰਗਤੀ ਚਾਹੀ, ਇਕੱਲੇਪੇਣ ਤੇ ਸਰਮਨ ਸ਼ੁਰੂ ਕਰਨ ਦਾ ਕੰਮ ਕਰ ਸਕਦਾ ਹੈ। (ਇਕ ਸੰਭਾਵਤ

ਸਿਰਲੇਖ ਹੈ ‘‘ਇਕੱਲੇਪਣ ਤੇ ਕਾਬੂ ਪਾਉਣਾ’’)

ਚੰਗਿਆਈ ਦਾ ਯਿਸੂ ਦਾ ਆਖਰੀ ਮੋਅਜ਼ਜ਼ਾ

ਮਲਖੁਸ ਦੇ ਕੰਨ ਦੀ ਘਟਨਾ ਦੀ ਵਰਤੋਂ ਇਸ ਵਿਸ਼ੇ ਤੇ ਕਿ ਜੋ ਕੋਈ ਪੂਰੀ ਸੱਚਾਈ ਨੂੰ ਚਾਹੁੰਦਾ ਹੋਵੇ ਬਾਈਬਲ ਦੀਆਂ ਸਭ ਗੱਲਾਂ ਦੀ ਲੇੜ ਤੇ ਪੇਸ਼ਕਾਰੀ ਲਈ ਸਪ੍ਰਿੰਗ-ਬੋਰਡ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ। (ਮਲਖੁਸ ਦੇ ਕੰਨ ਦੀ ਘਟਨਾ ਦੇ ਕਈ ਵੇਰਵੇ ਇੰਜੀਲ ਦੇ ਕੁਝ ਵਿਰਤਾਂਤਾਂ ਵਿਚ ਮਿਲਦੇ ਹਨ ਪਰ ਦੂਜਿਆਂ ਵਿਚ ਨਹੀਂ।) ਇਹ ਵਿਚਾਰ ਬਚਾਏ ਜਾਣ ਦੀਆਂ ਸ਼ਰਤਾਂ ਬਾਰੇ ਬਾਈਬਲ ਦੀਆਂ ਸਾਰੀਆਂ ਗੱਲਾਂ ਤੇ ਸਰਮਨ ਵਿਚ ਲਿਆ ਜਾ ਸਕਦਾ ਹੈ।

ਯਿਸੂ ਦੀਆਂ ਪੇਸ਼ੀਆਂ

ਸਾਡੇ ਵਚਨ ਪਾਠ ਵਿਚ ਇਕ ਹੋਰ ਵਿਸ਼ਾ ਜੋ ਆਪਣੇ ਆਪ ਨੂੰ ਸਰਮਨ ਦੇ ਰੂਪ ਵਿਚ ਲੈ ਜਾਂਦਾ ਹੈ, ਯਿਸੂ ਦੀਆਂ ਪੇਸ਼ੀਆਂ ਹਨ। (ਇਸ ਕਿਤਾਬ ਵਿਚ ਅੱਗੇ ‘‘ਤੁਹਾਡਾ ਫੈਸਲਾ ਕੀ ਹੈ?’’ ਸਰਮਨ ਵੇਖੋ।)

ਟਿੱਪਣੀਆਂ

¹ਕੀਤੀਆਂ ਦਾ ਮੰਨਣਾ ਹੈ ਕਿ ਅਧਿਆਇ 15 ਤੋਂ 17 ਦੇ ਰੂਪਕ ਦਾ ਕੁਝ ਭਾਗ ਉੱਪਰਲੇ ਕਮਰੇ ਤੋਂ ਗਥਸਮਨੀ ਬਾਗ ਵਿਚ ਜਾਣ ਦੇ ਦੌਰੇ ਤੇ ਵੇਖੇ ਗਏ ਦਰਿਸ਼ਾਂ ਤੋਂ ਪ੍ਰੇਰਿਤ ਹੋ ਕੇ ਕਿਹਾ ਗਿਆ ਸੀ। (ਕਿਤਾਬ ਵਿਚ ਪਿੱਛੇ ‘‘ਪ੍ਰਭੂ ਲਈ ਫਲ ਲਿਆਉਣਾ’’ ਪਾਠ ਵੇਖੋ।) ਜੇ ਇਸ ਤਰ੍ਹਾਂ ਵੀ ਸੀ, ਤਾਂ ਯੂਹੰਨਾ 15-17 ਵਿਚ ਕਹੇ ਗਏ ਸ਼ਬਦ ਉਨ੍ਹਾਂ ਦੇ ਕਿਦਰੋਨ ਦੇ ਕੋਲ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਸਹਿਰ ਵਿਚ ਰਹਿਣ ਦੇ ਸਮੇਂ ਹੀ ਕਹੇ ਗਏ ਸਨ (ਵੇਖੋ ਯੂਹੰਨਾ 18: 1)। ²ਮਰਕੁਸ 14:26-32 ਮੁਤਾਬਿਕ, ਯਿਸੂ ਨੇ ਉਨ੍ਹਾਂ ਦੇ ਉੱਪਰਲੇ ਕਮਰੇ ਤੋਂ ਜਾਣ ਅਤੇ ਗਥਸਮਨੀ ਵਿਚ ਪਹੁੰਚਣ ਦੇ ਵਿਚ ਦੇ ਸਮੇਂ ਵਿਚ ਕੁਝ ਗੱਲਾਂ ਕੀਤੀਆਂ, ਪਰ ਸਾਨੂੰ ਇਹ ਪਤਾ ਨਹੀਂ ਹੈ ਕਿ ਉਸ ਨੇ ਉਸ ਨੇ ਉਸ ਛੋਣੇ ਦੌਰੇ ਤੇ ਕੋਈ ਗੱਲ ਕਹੀ ਹੋਵੇ। ³‘‘ਰੋਮਿਲੈਟਿਕਸ’’ ਸਰਮਨ ਤਿਆਰ ਕਰਨ ਅਤੇ ਪੇਸ਼ ਕਰਨ ਨੂੰ ਕਿਹਾ ਜਾਂਦਾ ਹੈ। ⁴‘‘ਹੱਲੇਲ’’ ‘‘ਉਸਤਤ’’ ਲਈ ਇਬਗਰਾਨੀ ਸ਼ਬਦ ਦਾ ਬਦਲਵਾਂ ਸ਼ਬਦ ਹੈ। ⁵ਜੈਕ ਪੀ. ਲੂਈਸ, ਦ ਗੌਸਪਲ ਅਕਾਰਡਿੰਗ ਟੂ ਮੈਥਿਊ, ਭਾਗ, 2, ਦ ਲਿਵਿੰਗ ਵਰਡ ਕਮੈਂਟਰੀ ਸੀਰੀਜ਼, ਸੰਪਾਦਕ ਐਵਰੈਟ ਡਰਗਿਓਸਨ (ਅਬਿਲੇਨ, ਟੈਕਸਸ: ਐਸੀਯੂ ਪ੍ਰੈਸ, 1976), 148. ⁶ਜੇ. ਡਬਲਯੂ. ਮੈਕਗਰਵੇ ਐਂਡ ਡਿਲਿੱਪ ਵਾਈ. ਪੈਂਡਲਟਨ, ਦ ਫੋਰਡੋਲਡ ਗੌਸਪਲ ਆਰ ਏ ਹਾਰਮਨੀ ਆਫ ਦ ਫੋਰ ਗੌਸਪਲਜ (ਸਿੰਸਿਨਾਟੀ: ਸਟੈਂਡਰਡ ਪਬਲਿਸਿੰਗ ਕੰ., 1914), 685. ⁷ਕਿਦਰੋਨ ਦਾ ਨਾਲਾ ਯਗੁਸ਼ਲਮ ਦੀ ਸ਼ਹਿਰਪਨਾਹ ਦੇ ਨਾਲ ਨਾਲ ਚਲਦਾ ਸੀ। ਇਸ ਕਿਤਾਬ ਵਿਚ ‘‘ਯਗੁਸ਼ਲਮ ਸ਼ਹਿਰ (ਯਿਸੂ ਦੀਆਂ ਆਖਰੀ ਘੜੀਆਂ ਦੇ ਸੁਖਾਏ ਗਏ ਰਸਤੇ)’’ ਵਾਲਾ ਨਕਸਾ ਵੇਖੋ। ⁸ਗਥਸਮਨੀ ਵਿਚ ਮੁਸ਼ਕਿਲ ਅਜ਼ਮਾਇਸ਼ ਤੇ ਹੋਰ ਵੇਰਵਿਆਂ ਲਈ, ਇਸ ਕਿਤਾਬ ਵਿਚ ਅੱਗੇ ‘‘ਬਾਗ ਵਿਚ’’ ਪਾਠ ਵੇਖੋ। ⁹ਇਹ ਵਾਕ ਐਚ. ਆਈ. ਹੋਸਟਰ, ਦ ਹਾਰਟ ਆਫ ਦ ਨਿਊ ਟੈਸਟਾਮੈਂਟ (ਲਿਬਰਟੀ, ਮਿਜ਼ੋਰੀ: ਕਵਾਲਿਟੀ ਪ੍ਰੈਸ, 1963), 199 ਵਿੱਚੋਂ ਲਿਆ ਗਿਆ। ਆਧੁਨਿਕ ਗਾਈਡ ਦਾਵਾ ਕਰਦੇ ਹਨ ਕਿ ਯਿਸੂ ਨੇ ਜੈਤੂਨ ਦੇ ਰੁੱਖਾਂ ਹੇਠ ਹੀ ਦੁਆ ਕੀਤੀ ਸੀ, ਪਰ ਪੁਰਾਣੇ ਦੇ ਇਤਿਹਾਸਕਾਰਾਂ ਦੇ ਮੁਤਾਬਿਕ ਰੋਮੀ ਹਮਲੇ ਵੇਲੇ ਯਗੁਸ਼ਲਮ ਦੇ ਤਬਾਹ ਕਰ ਦਿੱਤੇ ਜਾਣ ਦੇ ਸਾਰੇ ਰੁੱਖ ਨਸ਼ਟ ਕਰ ਦਿੱਤੇ ਗਏ ਸਨ। ਪਰ ਇਹ ਸਹੀ ਹੈ ਕਿ ਅੱਜ ਦੇ ਰੁੱਖ ਬਹੁਤ, ਬਹੁਤ ਪੁਰਾਣੇ ਹਨ। ¹⁰‘‘ਤਾਂ ਉਸ ਨੇ ਉਨ੍ਹਾਂ ਤੋਂ ਕੋਈ ਢੀਮ ਦੀ ਮਾਰ ਤੇ ਅਲੱਗ ਜਾ ਕੇ ...’’ (ਲੂਕਾ 22:41ਓ)। ਢੀਮ ਦੀ ਮਾਰ ਕਿੰਨੀ ਕੁ ਹੁੰਦੀ ਹੈ? ਇਹ ਤਾਂ ਸੁੱਟਣ ਵਾਲੇ ਤੇ ਹੈ। ਜੇ. ਡਬਲਯੂ. ਮੈਕਗਰਵੇ ਨੇ ਅੰਦਾਜ਼ਾ ਲਾਇਆ ਹੈ ਕਿ ਇਹ 150 ਤੋਂ 200 ਛੁਟ ਦੀ ਹੋਵੇਗੀ (ਮੈਕਗਰਵੇ ਐਂਡ ਪੈਂਡਲਟਨ, 686)।

¹¹ਬਾਈਬਲ ਤੋਂ ਬਾਹਰ ਇਕ ਪੁਰਾਣੀ ਪਰੰਪਰਾ ਹੈ ਕਿ ਯਿਸੂ ਨੇ ਇਕ ਵੱਡੀ ਚੱਟਾਨ ਕੋਲ ਗੋਡੇ ਟੇਕੇ। ਗਾਥਸਮਨੀ ਦੇ ਯਿਸੂ ਦੀਆਂ ਮਸ਼ਹੂਰ ਤਸਵੀਰਾਂ ਇਕ ਇਕ ਕਾਲਪਿਨਕ ਚੱਟਾਨ ਨੂੰ ਵਿਖਾਇਆ ਗਿਆ ਹੈ। ਵਚਨ ਮੁਤਾਬਿਕ, ਯਿਸੂ ਜ਼ਮੀਨ ਤੇ ਮੂਧੇ ਮੂਹ ਛਿੱਗਾ। ¹²ਯਿਸੂ ਦੇ ਸਵਾਲ ਦਾ ਸੰਕੇਤ ਮਿਲਦਾ ਹੈ। ¹³ਕੁਝ ਲੋਕਾਂ ਤੇ ਉਦਾਸੀ ਦਾ ਇੰਨਾ ਅਸਰ ਹੁੰਦਾ ਹੈ। ¹⁴ਦਬਾਅ ਦਾ ਇਕ ਆਮ ਲੱਛਣ ਸੁੱਤੇ ਰਹਿਣ ਦੀ ਇੱਛਾ ਹੈ। ¹⁵ਫਰਿਸ਼ਤੇ ਆਮ ਤੌਰ ਤੇ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਵਿਚ ਉਸ ਦੇ ਨਾਲ ਹੁੰਦੇ ਸਨ। ਉਦਾਹਰਣ ਲਈ ਉਸ ਦੇ ਜਨਮ ਵੇਲੇ ਉਨ੍ਹਾਂ ਨੇ ਗਾਇਆ (ਲੁਕਾ 2: 13, 14) ਅਤੇ ਉਜਾੜ ਵਿਚ ਉਸ ਦੀ ਅਜ਼ਮਾਇਸ਼ ਤੋਂ ਬਾਅਦ ਉਸ ਦੀ ਸੇਵਾ ਕੀਤੀ (ਮੱਤੀ 4: 11)। ਬਾਅਦ ਵਿਚ, ਉਨ੍ਹਾਂ ਨੇ ਉਸ ਦੇ ਜੀ ਉੱਠਣ ਦਾ ਐਲਾਨ ਕੀਤਾ (ਮੱਤੀ 28: 2, 5, 6)। ¹⁶ਇਸ ਵਾਕ ਦੇ ਪਹਿਲੇ ਹਿੱਸੇ ਵਿਚ, ‘‘ਇਸ ਲਈ ਸੁੱਤੇ ਰਹੋ’’ ਵੀ ਅਨੁਵਾਦ ਕੀਤਾ ਜਾ ਸਕਦਾ ਹੈ (ਵੇਖੋ KJV)। ਜੇ ਯਿਸੂ ਨੇ ਇਹੋ ਕਿਹਾ, ਤਾਂ ਇਸ ਦਾ ਅਰਥ ਇਨ੍ਹਾਂ ਸਤਰਾਂ ਨਾਲ ਮਿਲਦਾ ਜੂਲਦਾ ਹੈ: ‘‘ਜਿੱਥੋਂ ਤਕ ਮੇਰੀ ਛਿਕਰ ਦੀ ਗੱਲ ਹੈ, ਤੁਸੀਂ ਸੁੱਤੇ ਰਹੋ ਅਤੇ ਅਰਾਮ ਕਰੋ, ਕਿਉਂਕਿ ਮੇਰੇ ਅਰਾਮ ਕਰਨ ਜਾਂ ਮਦਦ ਦਾ ਸਮਾਂ ਪੂਰੀ ਤਰ੍ਹਾਂ ਲੰਘ ਚੁਕਿਆ ਹੈ’’ (ਮੈਕਗਰਵੇ ਐਂਡ ਪੈਂਡਲਟਨ, 688)। ¹⁷‘‘ਘੜੀ’’ ਉਸ ਦੀ ਮੌਤ ਦੇ ਸਮੇਂ ਨੂੰ ਕਿਹਾ ਗਿਆ ਹੈ। ਯਿਸੂ ਇਸ ‘‘ਘੜੀ’’ ਵੱਲ ਅੱਗੇ ਵੱਧ ਰਿਹਾ ਸੀ (ਵੇਖੋ ਯੂਹੰਨਾ 2: 4; 7: 30; 8: 20; 12: 23, 27; 13: 1; 17: 1)। ¹⁸ਮਸੀਹ ਦੀ ਗਿਰਫ਼ਤਾਰੀ ਨਾਲ ਸਬੰਧਤ ਘਟਨਾਵਾਂ ਨੂੰ ਕਈ ਤਰ੍ਹਾਂ ਨਾਲ ਤਰਤੀਬਬੱਧ ਕੀਤਾ ਜਾ ਸਕਦਾ ਹੈ। ਇਸ ਪਾਠ ਵਿਚ ਵਰਤੀ ਗਈ ਤਰਤੀਬ ਇਕ ਤਰੀਕਾ ਹੈ। ¹⁹ਇਸ ਕਿਤਾਬ ਵਿਚ ਅੱਗੇ ਮਰਭੁਸ 14: 51, 52 ਤੇ ਟਿੱਪਣੀਆਂ ਵੇਖੋ। ²⁰ਮਹਾਂਸਭਾ ਦੇ ਨੁਮਾਇਦੇ ਵੀ ਉਹੋ ਸਨ (ਲੁਕਾ 22: 52)। ਯੂਹੰਨਾ ਨੇ ਵੇਖਿਆ ਕਿ ਇਹ ਢੁੱਡ ‘‘ਫਰੀਸੀ’’ (ਯੂਹੰਨਾ 18: 3) ਸੀ; ਮਹਾਂਸਭਾ ਵਿਚ ਫ਼ਰੀਸੀਆਂ ਦੀ ਕਾਫ਼ੀ ਚੱਲਦੀ ਸੀ (ਰਸੂਲਾਂ ਦੇ ਕੰਮ 23: 1, 6)।

²¹ਪੁਰਾਣੇ ਨੇਮ ਦੇ ਮੁਤਾਬਿਕ, ਲੋਵੀਆਂ ਨੂੰ ਇਸ ਤਰ੍ਹਾਂ ਦਾ ਫਰਜ਼ ਨਿਭਾਉਣਾ ਹੁੰਦਾ ਸੀ; ਸ਼ਾਇਦ ਲੋਵੀ ਸਨ, ਸ਼ਾਇਦ ਨਹੀਂ। ²²ਰੋਮੀ ਸਿਪਾਹੀ ਯਹੂਸ਼ਲਮ ਵਿਚ ਖਸ ਕਰਕੇ ਕਿਸੇ ਕਿਸਮ ਦੀ ਸੰਭਾਵਿਤ ਖਤਰਨਾਕ ਘਟਨਾ ਨੂੰ ਰੋਕਣ ਲਈ ਸਨ। ਮਹਾਂਯਾਕਾਂ ਨੇ ਰੋਮੀ ਸੂਬੇਦਾਰ ਨੂੰ ਯਕੀਨ ਦੁਆਉਣ ਲਈ ਕਿ ਉਸ ਦੇ ਬੰਦੇ ਉਨ੍ਹਾਂ ਦੇ ਨਾਲ ਹੋਣ ਯਿਸੂ ਬਾਰੇ ਕਾਫ਼ੀ ਵਧਾਅ ਚੜ੍ਹਾ ਕੇ ਦੱਸਿਆ ਹੋਵੇਗਾ। ²³ਯੂਹੰਨਾ 18: 12 ਵਿਚ ਯੂਹੰਨਾ ਨੇ ‘‘ਫੌਜੀ ਟੁਕੜੀ’’ ਲਈ ਰੋਮੀ ਫੌਜ ਵੱਲੋਂ ਵਰਤੇ ਜਾਣ ਵਾਲੇ ਸ਼ਬਦ ਲਈ ਯੂਨਾਨੀ ਭਾਸ਼ਾ ਦਾ ਸ਼ਬਦ ਵਰਤਿਆ। ਦਸ ਦਸਤਿਆਂ ਦੀ ਇਕ ਟੁਕੜੀ ਬਣਦੀ ਸੀ, ਜਿਸ ਵਿਚ ਛੇ ਹਜ਼ਾਰ ਸਿਪਾਹੀ ਹੁੰਦੇ ਸਨ। ਪਰਬ ਦੇ ਦਿਨਾਂ ਵਿਚ, ਰੋਮੀ ਸਿਪਾਹੀਆਂ ਦੀ ਗਿਣਤਾ ਰੋਮੀ ਰਾਜਪਾਲ ਵੱਲੋਂ ਕਿਸੇ ਕਿਸਮ ਦੇ ਦੰਗੇ ਨੂੰ ਸ਼ਾਂਤ ਕਰਨ ਲਈ ਬਹੁਤ ਵਧਾ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਅੰਟੋਨੀਆ ਦੇ ਕਿਲੇ ਵਿਚ ਰੱਪਿਆ ਜਾਂਦਾ ਸੀ, ਜੋ ਹੈਕਲ ਦੇ ਅਹਾਤੇ ਦੇ ਉਤਰ ਪੱਛਮੀ ਨੁੱਕਰ ਵਿਚ ਸੀ। ਮਸੀਹ ਦੀ ਜ਼ਿੰਦਗੀ, 1 ਕਿਤਾਬ ਵਿਚ ਦਿੱਤਾ ਹੈਕਲ ਦਾ ਰੇਖਾਚਿੱਤਰ ਵੇਖੋ। ²⁴ਪਸਾਰ ਦਾ ਪਰਬ ਪੂਰਨਮਾਸੀ ਤੇ ਹੋਣ ਦੇ ਬਾਵਜੂਦ ਉਹ ਮਸ਼ਾਲਾਂ ਵੀ ਲਿਆਏ ਸਨ (ਯੂਹੰਨਾ 18: 3)। ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਯਿਸੂ ਭੱਜਣ ਦੀ ਕੋਸ਼ਿਸ਼ ਕਰੇਗਾ ਅਤੇ ਉਹ ਉਸ ਨੂੰ ਬਾਗ ਦੇ ਦਰੱਬਤਾਂ ਦੇ ਪਰਛਾਵਿਆਂ ਵਿਚ ਲੱਭ ਲੈਣਗੇ। ²⁵ਆਪਣੀ ਇਲਾਹੀ ਹਜ਼ੂਰੀ ਨਾਲ ਯਿਸੂ ਨੇ ਹੈਕਲ ਵਿੱਚੋਂ ਲੈਣ ਦੇਣ ਕਰਨ ਵਾਲਿਆਂ ਨੂੰ ਕੱਚਿਆ ਸੀ (ਮਰਭੁਸ 11: 15; ਯੂਹੰਨਾ 2: 15)। ²⁶ਜੀ. ਹਾਲ ਟੋਡ, ਦ ਗੈਂਬਰਲਜ਼ ਐਟ ਗੋਲਗੋਬਾ (ਗੈਂਡ ਰੈਪਿਡਸ, ਪਿਸ਼ਿਗਨ: ਬੇਕਰ ਬੁਕ ਹਾਊਸ, 1958), 39. ²⁷‘‘ਹੇ ਮਿੱਤਰ’’ ਸ਼ਬਦ ਹਾਸੋਰੀਣਾ ਹੈ। ਯਿਸੂ ਯਹੂਦਾ ਨੂੰ ਆਪਣਾ ਮਿੱਤਰ ਬਣਾਉਣਾ ਚਾਹੁੰਦਾ ਸੀ, ਪਰ ਯਹੂਦਾ ਨੇ ਯਿਸੂ ਦੀ ਦੋਸਤੀ ਨੂੰ ਠਕਰਾ ਦਿੱਤਾ। ²⁸ਰੋਮੀ ਸਿਪਾਹੀਆਂ ਨੇ ਯਿਸੂ ਦੀ ਗਰਿਫ਼ਤਾਰੀ ਵਿਚ ਹੈਕਲ ਦੇ ਯਹੂਦੀ ਪਹਿਰੇਦਾਰਾਂ ਦੇ ਨਾਲ ਸਹਿਯੋਗ ਕੀਤਾ (ਯੂਹੰਨਾ 18: 12), ਪਰ ਉਹ ਗਿਰਫ਼ਤਾਰ ਕਰਨ ਵਾਲੇ ਟੋਲੇ ਨਾਲ ਕਿੰਨੀ ਦੇਰ ਰਹੇ, ਇਹ ਪਤਾ ਨਹੀਂ ਹੈ। ਕਿਸੇ ਸਮੇਂ ਉਨ੍ਹਾਂ ਦਾ ਕੰਮ ਪੂਰਾ ਹੋ ਗਿਆ, ਤਾਂ ਉਨ੍ਹਾਂ ਨੇ ਯਿਸੂ ਨੂੰ ਯਹੂਦੀਆਂ ਦੇ ਹੱਥ ਛੱਡ ਦਿੱਤਾ (ਤਲਨਾ ਕਰੋ ਰਸੂਲਾਂ ਦੇ ਕੰਮ 22: 30)। ²⁹ਪਹਿਲਾਂ, ਰਸੂਲਾਂ ਨੇ ਆਖਿਆ ਸੀ ਕਿ ਉਨ੍ਹਾਂ ਕੋਲ ਦੋ ਤਲਵਾਰਾਂ ਹਨ (ਲੁਕਾ 22: 38); ਉਨ੍ਹਾਂ ਵਿੱਚੋਂ ਘੱਟੇ ਘੱਟ ਇਕ ਤਲਵਾਰ ਬਾਗ ਵਿਚ ਲਿਆਂਦੀ ਗਈ ਸੀ। ³⁰ਯੂਹੰਨਾ, ਜੋ

ਮਹਾਂਯਾਜਕ ਦੇ ਘਰ ਵਾਲਿਆਂ ਨੂੰ ਜਾਣਦਾ ਸੀ (ਯੂਹੇਨਾ 18:15, 16), ਨੇ ਵੇਖਿਆ ਕਿ ਉਸ ਚਾਕਰ ਦਾ ਨਾਂ ਮਲਖੁਸ ਸੀ। ਕੁਝ ਲੋਕਾਂ ਨੇ ਅੰਦਾਜ਼ਾ ਲਾਇਆ ਹੈ ਕਿ ਯੂਹੇਨਾ ਨੇ ਆਪਣੇ ਪਾਠਕਾਂ ਤੋਂ ਉਮੀਦ ਕੀਤੀ ਕਿ ਉਹ ਜਾਣਦੇ ਹੋਣਗੇ ਕਿ ਮਲਖੁਸ ਕੌਣ ਸੀ, ਜੋ ਇਸ ਗੱਲ ਦਾ ਸੰਕੇਤ ਹੈ ਕਿ ਮਲਖੁਸ ਅਖੀਰ: ਇਕ ਮਸੀਹੀ ਬਣ ਗਿਆ। ਯੂਹੇਨਾ ਹੀ ਇਕਲੋਤਾ ਲੇਖਕ ਹੈ ਜਿਸ ਨੇ ਹੋਣ ਵਾਲੇ ਤਲਵਾਰਬਾਜ਼ ਦਾ ਨਾਂਅ ਲਿਆ ਸ਼ਾਇਦ ਇਸ ਲਈ ਕਿਉਂਕਿ ਉਸ ਦੇ ਆਪਣਾ ਵਿਰਤਾਂਤ ਲਿਖਣ ਸਮੇਂ ਪਤਰਸ ਮਰ ਚੁੱਕਾ ਸੀ ਅਤੇ ਰੋਮੀਆਂ ਦੇ ਹੱਥਾਂ ਉਸ ਨੂੰ ਹੋਰ ਦੁੱਖ ਨਹੀਂ ਦਿੱਤਾ ਜਾ ਸਕਦਾ ਸੀ।

³¹ਵਾਰੇਨ ਡਬਲਯੂ. ਵਿਅਰਸਥੇ, ਦਾ ਬਾਈਬਲ ਐਕਸਪੋਜ਼ਿਸ਼ਨ ਕਮੈਟਰੀ, ਜ਼ਿਲਦ 1 (ਫੀਨ, ਇਲਿਨੋਇਸ਼: ਵਿਕਟਰ ਬੁਕਸ, 1989), 162. ³²ਅਸਲ ਵਿਚ, ਇਕੋਂ ਫਰਿਸ਼ਤਾ ਕਾਫੀ ਹੋਣਾ ਸੀ। ³³ਯਿਸੂ ਨੇ ਜ਼ੋਰ ਦੇ ਕੇ ਆਖਿਆ ਕਿ ਉਸ ਦੀ ਮੌਤ ਲਿਖਤ ਦੀ ਗੱਲ ਦਾ ਪੂਰਾ ਹੋਣਾ ਹੈ (ਮੱਤੀ 26:54, 56)। ³⁴ਇਹ ਘਟਨਾ ਯਿਸੂ ਦੇ ਹੱਥ ਬੰਨ੍ਹਣ ਤੋਂ ਪਹਿਲਾਂ ਹੋਈ ਹੋ ਸਕਦੀ ਹੈ। ਜੇ ਇਸ ਤਰ੍ਹਾਂ ਹੋਇਆ, ਤਾਂ ਯਿਸੂ ਨੇ ਖੁੱਲ੍ਹਾ ਹੱਥ ਅੱਗੇ ਕੀਤਾ। ³⁵ਸਾਨੂੰ ਇਸ ਚੰਗਿਆਈ ਦਾ ਵੇਰਵਾ ਨਹੀਂ ਦਿੱਤਾ ਗਿਆ ਕਿ ਪ੍ਰਭੂ ਨੇ ਕੱਟਿਆ ਹੋਇਆ ਕੰਨ ਵਾਪਸ ਲਾਇਆ ਜਾਂ ਕਿਸ ਤਰ੍ਹਾਂ ਕੀਤਾ—ਪਰ ਆਮ ਤੌਰ ਤੇ ਚੰਗਿਆਈ ਪਾਉਣ ਵਾਲਾ ਕੰਨ ਕੱਟੇ ਜਾਣ ਤੋਂ ਪਹਿਲਾਂ ਦੀ ਹਾਲਤ ਨਾਲੋਂ ਬਿਹਤਰ ਸੀ। ³⁶ਇਹ ਥੋੜੀ ਦੇਰ ਦੀ ਜਿੱਤ ਸੀ, ਜਿਸ ਨੂੰ ਹਫ਼ਤੇ ਦੇ ਪਹਿਲੇ ਦਿਨ ਯਿਸੂ ਦੇ ਜੀ ਉੱਠਣ ਨੇ ਖਤਮ ਕਰ ਦਿੱਤਾ ਸੀ। ³⁷ਅਸੀਂ ਵੇਖਿਆ ਹੈ ਕਿ ਯੂਹੇਨਾ ਨੇ ਕਈ ਵਾਰ ਆਪਣੀ ਇੰਜੀਲ ਦੇ ਵਿਰਤਾਂਤ ਵਿਚ ਆਪਣੇ ਆਪ ਨੂੰ ਤੀਸਰਾ ਪੁਰਸ ਦੇ ਰੂਪ ਵਿਚ ਵਰਤਿਆ ਹੈ; ਮਰਕੁਸ ਨੇ ਇਸੇ ਤਰ੍ਹਾਂ ਹੀ ਕੀਤਾ ਹੋ ਸਕਦਾ ਹੈ। ਮਰਕੁਸ ਦੀ ਮਾਂ ਯਗੁਸ਼ਲਮ ਵਿਚ ਰਹਿੰਦੀ ਸੀ (ਰਸੂਲਾਂ ਦੇ ਕੰਮ 12:12, 25); ਜਿਵੇਂ ਕਿ ਪਹਿਲਾਂ ਵੇਖਿਆ ਗਿਆ ਹੈ ਕਿ ਇਹ ਹੋ ਸਕਦਾ ਹੈ ਕਿ ਉਸ ਦਾ ਘਰ ਪ੍ਰਭੂ ਭੇਜ ਵਾਲੀ ਥਾਂ ਹੀ ਹੋਵੇ। ਉਹ ਜਵਾਨ ਯਿਸੂ ਅਤੇ ਉਸ ਦੇ ਚੇਲਿਆਂ ਦੇ ਪਿੱਛੇ ਚੱਲਿਆ ਜਾਂ ਨਹੀਂ ਜਦੋਂ ਉਹ ਉੱਪਰਲੇ ਕਮਰੇ ਵਿੱਚੋਂ ਗਏ ਜਾਂ ਉਹ ਬਾਅਦ ਵਿਚ ਬਾਗ ਵਿਚ ਗਿਆ, ਇਹ ਸਾਡੀ ਨਹੀਂ ਹੈ। ਜੇ ਯਹੂਦਾ ਪਹਿਲਾਂ ਭੀਜ ਨੂੰ ਉੱਪਰਲੇ ਕਮਰੇ ਵਿਚ ਲੈ ਗਿਆ; ਤਾਂ ਮਰਕੁਸ ਉਸ ਭੀਜ ਦੇ ਪਿੱਛੇ ਗਿਆ ਹੋਵੇਗਾ ਜਿਥੋਂ ਮਸੀਹ ਸੀ। ਜਵਾਨ ਨੇ ਕਿਸੇ ਕਿਸਮ ਦਾ ਇਹ ਸੰਕੇਤ ਦਿੱਤਾ ਹੋਵੇਗਾ ਕਿ ਉਹ ਯਿਸੂ ਦਾ ਚੇਲਾ ਹੈ, ਕਿਉਂਕਿ ਭੀਜ ਨੇ ‘‘ਉਸ ਨੂੰ ਫੜਿਆ’’ (ਮਰਕੁਸ 14:51)। ³⁸ਪਸਾਰ ਦਾ ਪਰਬ, ਜੋ ਦੋ ਜਾਂ ਤਿੰਨ ਘੰਟੇ ਚੱਲਦਾ ਸੀ, ਸੂਰਜ ਡੁੱਖਣ ਦੇ ਛੇਤੀ ਬਾਅਦ ਸੂਰੂ ਹੋ ਗਿਆ ਸੀ (ਸ਼ਾਮ ਕਰੀਬ 6:00 ਵਜੇ) ਇਸ ਦੇ ਬਾਅਦ ਲੰਮਾ ਸੰਦੇਸ਼ ਅਤੇ ਯੂਹੇਨਾ 14–17 ਦੀ ਦੁਆ ਹੋਈ ਸੀ। ਫਿਰ ਯਿਸੂ ਅਤੇ ਗਥਸਮਨੀ ਨੂੰ ਚਲੇ ਗਏ, ਜਿੱਥੇ ਪ੍ਰਭੂ ਨੇ ਇਕ ਘੰਟੇ ਤੋਂ ਵੱਧ ਦੁਆ ਕੀਤੀ। ਇਹ ਸੰਭਵ ਤੌਰ ਤੇ ਅੱਧੀ ਰਾਤ ਸੀ ਜਾਂ ਸਵੇਰ 1:00 ਵਜੇ ਦਾ ਸਮਾਂ ਸੀ, ਜਦ ਯਹੂਦਾ ਭੀਜ ਨੂੰ ਲੈ ਕੇ ਆ ਗਿਆ। ³⁹ਮਿਰਫ ਯੂਹੇਨਾ ਹੀ ਅੰਨਸ ਦੇ ਕੋਲ ਲੈ ਕੇ ਜਾਣ ਦੀ ਗੱਲ ਦੱਸਦਾ ਹੈ। ਯਹੂਦੀ ‘‘ਪੇਸ਼ੀਆਂ’’ ਬਾਰੇ, ਯੂਹੇਨਾ ਦਾ ਵਿਰਤਾਂਤ, ਜੇ ਦਹਾਕੇ ਬਾਅਦ ਲਿਖਿਆ ਗਿਆ, ਇੰਜੀਲ ਦੇ ਸਹਿਦਰਸੀ ਵਿਰਤਾਂਤ ਤੋਂ ਲੈ ਕੇ ਨਹੀਂ, ਬਲਕਿ ਉਨ੍ਹਾਂ ਨਾਲ ਹੋਰ ਜੋੜਦਾ ਹੈ। ⁴⁰ਯਿਸੂ ਦੀਆਂ ‘‘ਪੇਸ਼ੀਆਂ’’ ਦੇ ਕੁਝ ਪਹਿਲੂ ਕਿਤਾਬ ਵਿਚ ਅੱਗੇ ‘‘ਤੁਹਾਡਾ ਫੈਸਲਾ ਕੀ ਹੈ?’’ ਪਾਠ ਵਿਚ ਮਿਲਦੇ ਹਨ।

⁴¹ਐਫ. ਲੇਗਰਡ ਸਮਿੱਖ, ਦਾ ਨੈਰੇਟਡ ਬਾਈਬਲ ਇਨ ਫ੍ਰੋਨੋਲੀਸ਼ਿਕਲ ਆਫਰ (ਯੂਜੀਨ, ਓਰਗਿਨ: ਹਾਰਵੈਸਟ ਹਾਊਸ ਪਬਲਿਸ਼ਰਜ਼, 1984), 1467. ⁴²ਮਸੀਹ ਦੀ ਜ਼ਿੰਦਗੀ, 1 ਕਿਤਾਬ ਵਿਚ ‘‘ਸੰਸਾਰ ਜਿਸ ਵਿਚ ਮਸੀਹ ਆਇਆ’’ ਪਾਠ ਵਿਚ ਅੰਨਸ ਉੱਤੇ ਨੋਟਸ ਵੇਖੋ। ⁴³ਆਦਰਯੋਗ ਰੁਤਬੇ, ਜਿਵੇਂ ‘‘ਪ੍ਰਾਣ,’’ ਨਾਂਅ ਆਮ ਤੌਰ ਤੇ ਗੱਦੀ ਤੋਂ ਉਤਰ ਜਾਣ ਤੋਂ ਬਾਅਦ ਵੀ ਵਰਤੇ ਜਾਂਦੇ ਹਨ। ⁴⁴ਮਹਾਂਸਭਾ ਦੇ ਨੁਮਾਇੰਦੇ ਗਰਿਫਤਾਰੀ ਦੇ ਲਈ ਉੱਥੇ ਹੀ ਸਨ (ਲੂਕਾ 22:52), ਪਰ ਗਿਰਫਤਾਰੀ ਤੋਂ ਬਾਅਦ ਕੁਝ ਨਾਲ ਸੰਪਰਕ ਕਰਨਾ ਜ਼ਰੂਰੀ ਸੀ। ⁴⁵ਯਿਸੂ ਦੀ ਗੱਲ ਕਿ ਉਸ ਨੇ ‘‘ਗੁਪਤ ਵਿਚ ਕੁਝ ਨਹੀਂ ਕਿਹਾ’’ ਦਾ ਅਰਥ ਇਹ ਨਹੀਂ ਹੈ ਕਿ ਉਸ ਨੇ ਆਪਣੇ ਚੇਲਿਆਂ ਨੂੰ ਇਕਾਂਤ ਵਿਚ ਸਿੱਖਿਆ ਨਹੀਂ ਦਿੱਤੀ ਸੀ (ਮਰਕੁਸ 4:34; ਲੂਕਾ 10:23), ਪਰ ਇਕਾਂਤ ਵਿਚ ਦਿੱਤੀ ਗਈ ਉਸ ਦੀ ਸਿੱਖਿਆ ਆਮ ਲੋਕਾਂ ਵਿਚ ਦਿੱਤੀ ਗਈ ਉਸ ਦੀ ਸਿੱਖਿਆ ਦੇ

ਉਲਟ ਨਹੀਂ ਸੀ। ਇਸ ਤੋਂ ਇਲਾਵਾ ਇਕਾਂਤ ਵਿਚ ਸਿਖਾਉਣ ਦਾ ਉਸ ਦਾ ਮਕਸਦ ਕੁਝ ਲੁਕਾਉਣਾ ਨਹੀਂ ਸੀ (ਵੇਖੋ ਮੱਤੀ 10:27)।⁴⁶ ਮੈਕਗਰਵੇ ਐਂਡ ਪੈਂਡਲਟਨ, 695. ਲੂਥਰ ਦੇ ਮਨ ਵਿਚ ਦੂਜੀ ਗੱਲ੍ਹ ਫੇਰਨ ਦੀ ਯਿਸੂ ਦੀ ਸਿੱਖਿਆ ਸੀ (ਮੱਤੀ 5:39)।⁴⁷ ਪਤਰਸ ਦੇ ਇਨਕਾਰ ਦੀ ਕਹਾਣੀ ਕਯਾਫ਼ਾ ਦੇ ਸਾਹਮਣੇ ਯਿਸੂ ਦਾ ਦੋਸ਼ ਕੱਢਣ ਦੀ ਕਹਾਣੀ ਦੇ ਨਾਲ ਇਧਰ ਉੱਧਰ ਖਿੱਲਰ ਜਾਂਦੀ ਹੈ; ਪਰ ਆਪਣੇ ਮਕਸਦ ਲਈ ਅਸੀਂ ਕਯਾਫ਼ਾ ਤੋਂ ਪਹਿਲਾਂ ਮਸੀਹ ਦੀ ਕਹਾਣੀ ਦਾ ਅਧਿਐਨ ਕਰਾਂਗੇ ਅਤੇ ਫਿਰ (ਅਗਲੇ ਪਾਠ ਦੇ ਸੁਰੂ ਵਿਚ) ਪਤਰਸ ਦੇ ਇਨਕਾਰ ਦਾ ਅਧਿਐਨ ਕਰਾਂਗੇ।⁴⁸ ਕੁਝ ਲੋਕਾਂ ਦਾ ਵਿਚਾਰ ਹੈ ਕਿ ਅੰਨਸ ਅਤੇ ਕਯਾਫ਼ਾ ਦਾ ਇੱਕੋ ਦਰਬਾਰ ਸੀ। ਪਰ ਹਾਲ ਹੀ ਦੀਆਂ ਖੁਦਾਈਆਂ ਤੋਂ ਸੰਕੇਤ ਮਿਲਦਾ ਹੈ ਕਿ ਇਕ ਦੂਜੇ ਤੋਂ ਬੱਖੇ ਛਾਸਲੇ ਤੇ ਦੋ ਘਰ ਸਨ।⁴⁹ ਰੰਬਰਟ ਐਲ. ਥੋਮਸ, ਸੰਪਾ., ਐਂਡ ਸਟੈਨਲੀ ਐਨ. ਗੁੰਡਰੀ, ਐਸੋਸਿਏਟ ਸੰਪਾ., ਏ ਹਰਮਨੀ ਆਫ਼ ਦ ਗੱਸਪਲਜ਼ (ਸਿਕਾਗੇ: ਮੂਡੀ ਪ੍ਰੈਸ, 1978), 329. ਇਹ ਤਕਰੀਬਨ ਗੈਰਕਾਨੂੰਨੀ ਸੈਸ਼ਨ ਹੀ ਸੀ (ਇਸ ਕਿਤਾਬ ਵਿਚ ਅੱਗੇ ‘‘ਤੁਹਾਡਾ ਫੈਸਲਾ ਕੀ ਹੈ?’’ ਪਾਠ ਵੇਖੋ)। ਇਹ ਵੀ ਨਹੀਂ ਲਗਦਾ ਕਿ ਸਭਾ ਦੇ ਕਿਸੇ ਮੈਂਬਰ ਨੂੰ ਜੋ ਯਿਸੂ ਦੇ ਹੱਕ ਵਿਚ ਹੋਵੇ (ਨਿਕੁਦੇਮੁਸ ਅਤੇ ਅਗਿਮਬੈਆ ਦੇ ਯੂਸੂਫ਼ ਵਾਂਗ / ਯੂਹੰਨਾ 7:50; ਲੂਕਾ 23:50, 51)। ਇਸ ਖਾਸ ਸੈਸ਼ਨ ਵਿਚ ਸੱਦਾ ਦਿੱਤਾ ਗਿਆ ਹੋਵੇ।⁵⁰ ਰਿਚਰਡ ਰੋਜਰਸ, ਦ ਲਾਈਫ਼ ਆਫ਼ ਕ੍ਰਾਈਸਟ ਐਂਡ ਹਿਜ਼ ਟੀਰੀਚਿਗ (ਲੰਬੋਕ, ਟੈਕਸਸ: ਸਨਸੈਟ ਇੰਟਰਨੈੱਸ਼ਨਲ ਬਾਈਬਿਲ ਇੰਸਟੀਚਿਊਟ ਐਕਸਟਰਨਲ ਸਟੱਡੀਜ਼ ਡਿਪਾਰਟਮੈਂਟ, 1995), 95.

⁵¹ ਘੱਟੋਂ ਘੱਟ ਸਭਾ ਦੇ ਕੁਝ ਮੈਂਬਰ ਸਮਝ ਗਏ ਹੋਣਗੇ ਕਿ ਯਿਸੂ ਆਪਣੀ ਦੇਹ ਦੀ ਗੱਲ ਕਰ ਰਿਹਾ ਸੀ, ਨਾ ਕਿ ਇੱਟਾ ਪੱਥਰਾਂ ਦੀ ਹੈਕਲ ਦੀ (ਵੇਖੋ ਮੱਤੀ 27:63)। ਜੋ ਵੀ ਕਾਰਣ ਹੋਵੇ, ਉਨ੍ਹਾਂ ਨੇ ਯਿਸੂ ਦੀਆਂ ਪੇਸ਼ੀਆਂ ਦੌਰਾਨ ਇਹ ਇਲਜ਼ਾਮ ਨਹੀਂ ਲਾਇਆ। ਪਰ ਇਹੀ ਚਰਚਾ ਬਾਅਦ ਵਿਚ ਮਹਾਂਸਭਾ ਵਿਚ ਹੁੰਦੀ ਸੀ, ਜਦ ਇਸਤੀਫ਼ਾਨ ਨੂੰ ਸਭਾ ਵਿਚ ਧੂਹ ਕੇ ਲਿਆਂਦਾ ਗਿਆ ਸੀ (ਵੇਖੋ ਰਸੂਲਾਂ ਦੇ ਕੰਮ 6: 13, 14)।⁵² ਇਸ ਲਈ ਕਯਾਫ਼ਾ ਨੂੰ ਦਿੱਤਾ ਗਿਆ ਯਿਸੂ ਦਾ ਜਵਾਬ ਸਹੁ ਦੇ ਅਧੀਨ ਸੀ। ਉਸ ਉਦਾਹਰਣ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਸਮਾਂ ਦੇ ਖਿਲਾਫ਼ ਯਿਸੂ ਦੀ ਸਿੱਖਿਆ (ਮੱਤੀ 5:34) ਵਿਚ ਸਰਕਾਰੀ ਕਸਮਾਂ ਸ਼ਾਮਿਲ ਨਹੀਂ ਸਨ।⁵³ ਮੱਤੀ ਨੇ ਯਿਸੂ ਦਾ ਜਵਾਬ ‘‘ਤੈਂ ਸਤ ਆਖ ਦਿੱਤਾ’’ ਦੇ ਰੂਪ ਵਿਚ ਲਿਖਿਆ ਹੈ (ਮੱਤੀ 26:64), ਇਹ ‘‘ਹਾਂ’’ ਕਹਿਣ ਦਾ ਇਕ ਮੁਹਾਵਰੇਦਾਰ ਢੰਗ ਹੈ। ਯਿਸੂ ਨੇ ਪਹਿਲਾਂ ਖੁੱਲ੍ਹੇਆਮ ਮੰਨਿਆ ਸੀ ਕਿ ਉਹ ਖ੍ਰਿਸਤਸ ਹੈ (ਉਹ ਮਸੀਹਾ ਜਿਸ ਦੀ ਰਾਹ ਯਹੂਦੀ ਲੋਕ ਤੱਕ ਰਹੇ ਸਨ) (ਯੂਹੰਨਾ 5: 17, 18; 10:30–39; ਵੇਖੋ ਮੱਤੀ 22:41–46), ਪਰ ਸਾਫ਼ ਤੌਰ ਤੇ ਮਹਾਂਯਾਜਕ ਨੂੰ ਇਸ ਦਾਅਵੇ ਲਈ ਕੋਈ ਗਵਾਹ ਨਹੀਂ ਮਿਲ ਸਕਿਆ, ਜਾਂ ਘੱਟੋਂ ਘੱਟ ਗਵਾਹਾਂ ਦੀ ਗਵਾਹੀ ਨਹੀਂ ਮਿਲ ਸਕੀ।⁵⁴ ‘‘ਤੁਹਾਡਾ ਫੈਸਲਾ ਕੀ ਹੈ?’’ ਪਾਠ ਵਿਚ ਚਰਚਾ ਵੇਖੋ।⁵⁵ ਬੱਚਿਆਂ ਦੀ ਇਕ ਪੁਗਾਣੀ ਗੇਮ ਹੈ, ਜਿਸ ਵਿਚ ਇਕ ਬੱਚੇ ਦੀ ਅੱਖ ਕਿਸੇ ਕੱਪੜੇ ਨਾਲ ਬੰਨ੍ਹ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਅੰਦਾਜ਼ਾ ਲਾਉਣਾ ਹੁੰਦਾ ਹੈ ਕਿ ਉਸ ਨੂੰ ਕਿਸ ਨੇ ਛੁਹਿਆ ਜਾਂ ਕੌਣ ਬੋਲ ਰਿਹਾ ਹੈ। (ਜਦੋਂ ਮੈਂ ਡੋਟਾਂ ਸਾਂ ਤਾਂ ਅਸੀਂ ਇਸ ਨੂੰ ‘‘ਲੁਕਣ ਮੀਟਿੰ’’ ਆਖਦੇ ਸੀ।) ਯਿਸੂ ਨੇ ਦੁਸ਼ਮਣ ਅਜਿਹੀ ਖੇਡ ਦੇ ਤੰਤ ਸੋਚ ਵਾਲੇ ਵਿਗਾੜ ਲੱਗਦੇ ਸਨ।⁵⁶ ਮੱਤੀ ਦੇ ਵਿਰਤਾਂਤ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਸਭਾ ਨੇ ਯਿਸੂ ਤੇ ਇਲਜ਼ਾਮ ਲਾਇਆ, ਜਦਕਿ ਲੂਕਾ ਦੇ ਵਿਰਤਾਂਤ ਤੋਂ ਦੋਸ਼ ਅਧਿਕਾਰੀਆਂ ਤੇ ਜਾਂਦਾ ਹੈ। ਮਰਕੁਸ ਦੇ ਵਿਰਤਾਂਤ ਤੋਂ ਸੰਕੇਤ ਮਿਲਦਾ ਹੈ ਕਿ ਦੋਹਾਂ ਨੇ ਹੀ ਪ੍ਰਭੂ ਦੇ ਨਾਲ ਬਦਸ਼ਲੂਕੀ ਕੀਤੀ। ਜਦ ਅਧਿਕਾਰੀਆਂ ਦੇ ਨਾਲ ਬਦਸ਼ਲੂਕੀ ਕੀਤੀ ਤਾਂ ਉਨ੍ਹਾਂ ਨੇ ਪਹਿਲਾਂ ਉਸ ਦਾ ਡਰ ਕੱਢ ਦਿੱਤਾ ਸੀ (ਵੇਖੋ ਯੂਹੰਨਾ 18:6)। ਮਹਾਂਸਭਾ ਦੇ ਕੰਮ ਦੀ ਤੁਲਨਾ ਬਾਅਦ ਵਿਚ ਇਸਤੀਫ਼ਾਨ ਨਾਲ ਮਹਾਂਸਭਾ ਦੇ ਸਲੂਕ ਨਾਲ ਕਰੋ (ਰਸੂਲਾਂ ਦੇ ਕੰਮ 7:54, 57, 58)।